

Regd. Office:

Hazi Rattan Link Road, Post Box No. 71, Bathinda-151001 Ph.: 0164-2240163, 2240443, 2211628, Fax: 0164-5003638

Website: www.bcl.ind.in Email: bcl@mittalgroup.co.in CIN: L24231PB1976PLC003624

The BSE Limited	The National Stock Exchange of India
Corporate Relationship Dept.	Limited
1st Floor, New Trading Ring	Exchange Plaza, 5th Floor Plot No. C/1, G Block
Rotunda Building Phiroze Jeejeebhoy Towers	Bandra Kurla Complex Bandra (East) Mumbai
Dalal Street, Fort, Mumbai-400001	-400 051
BSE Code: 524332	NSE SCRIP CODE: BCLIND

Dated: 18.08.2023

Dear Sir/Madam

Sub: Newspaper Advertisement

We hereby submit the copies of advertisement regarding 47^{th} Annual General Meeting, which were published in the following newspapers on 18^{th} August 2023:

- Business Standard (English All editions) and
- Desh Sevak (Punjabi Chandigarh) (Punjabi being the regional language of Punjab, where the Company's registered office is situated)

The same is also available on the website of the company www.bcl.ind.in.

Kindly take the same on record.

Thanking you.

Yours faithfully, For BCL Industries Limited

Ajeet Kumar Thakur (Company secretary & Compliance officer)

RC/456/2022

Kumhrar Park, Patna.

South West Delhi, Delhi-110070.

FORM NO.-14 [See Regulation 33(2)

Date: 04-08-2023

By Regd. A/D, Dasti failing which by Publication

OFFICE OF THE RECOVERY OFFICER-I/II

DEBTS RECOVERY TRIBUNAL, PATNA

2nd Floor, (A, B & F Wing) Karpuri Thakur Sadan, Kendriya Karmachari Parisar (GPOA), Ashiana Digha Road, Patna - 800025

DEMAND NOTICE

NOTICE UNDER SECTIONS 25 TO 28 OF THE RECOVERY

OF DEBTS & BANKRUPTCY ACT, 1993 AND RULE 2 OF

SECOND SCHEDULE TO THE INCOME TAX ACT, 1961.

HDFC BANK

Versus

M/S RRUKMANI GROUP AUTOMOBILES INDIA PVT. LTD AND ORS

(CD 1) M/s. Rrukmani Group Automobiles India Pvt. Ltd. and

Ors (Borrower) through its Managing Director Mrs. Renu 35,

LGF, South Extension, Part-II New Delhi- 110049, Also At-

Rrukmani Flat Showroom, Main Kankarbagh Road, Near

(CD 2) MR AJEET AZAD (DIRECTOR GUARANTOR). Son of

Mr. N.K. Thakur, M/s RRUKMANI GROUP AUTOMOBILES

INDIA PVT. LTD. At: C-35, LGF, South Extension, Part- II, New

Delhi- 110049, And also at- D-3/3090, Ground Floor, Vasant

(CD 3) MRS. RENU AZAD (MANAGING DIRECTOR/

GUARÁNTOR) M/S RRUKMANI GROUP AUTOMOBILES

INDIA PVT LTD., AT: C-35 LGF, South Extension, Part-II, New

Delhi-110049 And also at D-3/3090, Ground Floor, Vasant Kunj

(CD 4) MS CHANDNI BHARTI (DIRECTOR/ MORTGAGOR

GUAŔANTOR) M/s RRUKMANI GROUP AUTOMOBILES

INDIA PVT. LTD., AT- C-35, LGF, South Extension, Part-II, New

Delhi-110049 And also at:- Ram Janki Enclave, Flat No-203

Road No. 5, Sampatchak Rajendra Nagar, Patna, BIHAR-

(CD 5) M/S RUKMANI BUILDTECH LIMITED (CORPORATE/

GUAŔANTOR) Plot No.35, Basement Block-C, South

This is to notify that as per the Recovery Certificate issued in

pursuance of orders passed by the Presiding Officer, DEBTS RECOVERY TRIBUNAL PATNA in **OA/385/2020** an amount of

Rs.30469445.66 (Rupees Three Crore Four Lakh Sixty Nine

Thousand Four Hundred Forty Five and Paise Sixty Six Only)

along with pendentellite and future interest @18% Compound

Interest Monthly w.e.f. 09/11/2020 till realization and costs of

Rs.150000 (Rupees One Lakh Fifty Thousands Only) has

You are hereby directed to pay the above sum within 15 days of

the receipts of the notice, failing which the recovery shall be

made in accordance with the Recovery of Debts Due to Banks and Financial Institutions Act, 1993 and Rules there under.

Your are hereby ordered to declare on an affidavit the particulars

You are hereby ordered to appear before the undersigned on

immediately after this notice of the certificate / execution

(b) All costs, charges and expenses incurred in respect of the

service of this notice and warrants and other processes and all

Sd/- Recovery Officer

DEBTS RECOVERY TRIBUNAL, PATNA

other proceedings taken for recovering the amount due. Given under my hand and the seal of the Tribunal, on this date

In addition to the sum aforesaid, you will also be liable to pay: (a) Such interests as is payable for the period commencing

become due against you (Jointly and severally / Fully / Limited).

of yours assets on or before the next date of hearing.

02/09/2023 at 10:30 a.m. for further proceedings.

proceedings.

04/08/2023.

Date of NPA

of NPA

29.06.2021

Secured as Assets

Ram & Smt. Bimla Devi duly registered

the Office of Sub-Registrar-II Ghaziaha

on 09.11.2005 as document no.8747 in Bahi No.I, Jild No.2165 on pages 86 to 95.

Mortgagor: Sh. Khayali Ram & Smt. Bimla

Details of

situated in Kohat Enclave, Co-operative

Housing Building Society Ltd-110028

Bounded (As per Sale Deed) as: East-ROAD 45' FT WIDE West- SERVICE LANE

North-PLOT NO.186 South-PLOT NO. 188

2. Equitable Mortgage: Flat No. Third A/150 A, (First Floor), Sector -3, Rachna, Near

Mahagun Metro Mall, Vaishali, Ghaziaba

Uttar Pradesh -201001 Admeasuring 85.25

Sq. mts.) Bounded (As per Deed) as: North

Flat III A/149A South- -Flat III A/151 A East-House West – 45 FT wide road on Ground

House No. 742. Block-A. Pocket-2. Secto

34, Rohini Delhi 110089 Bounded (As per

Deed) as: admeasuring 26 Sq. mts.) North Plot No.743 East:- Road 9.0 Mtrs R/V

South- Plot No.741 West- Plot No.729 Ms

4. Equitable Mortgage:- Residential Plot No.

377, Shree Vinayak Gardens, Mauja/ Village - Mehlan, Ajmer Road, Tehsil- Maujmabad,

Jaipur Rajasthan (Admeasuring 183.33 Sq Yads .or 153.28 Sq Meters) Bounded

ejasvi Prakash Addressees No.2

Prakash Addressees No.2

Floor. MS Anita Yadav Addressee-5 3. Equitable Mortgage: Residential Propert

MS TEJASVI PRAKASH Addressee-2

Rs.5,62,16,264.72/- 1. Equitable Mortgage:-Residential Flat No. as on 20.07.2023 187-A, First Floor (without roof rights),

/ Notice Date: admeasuring 108 Sq. mts.) 129.17 Sq Yds)

Secured as Assets

For HDFC Bank Ltd., Authorised Officer

Rs.1,32,84,862.95 Equitable Mortgage of Plot No.137, New

/ Notice Date: Sale Deed dated 09.11.2015 executed b

21.07.2023 Sh. Bijender Kumar in favour of Sh. Khava

as on 20 07 2023 No 160-A Dharampura Ghaziahad LLP

Extension Part-II, New Delhi, DELHI- 110049.

Kunj, South West Delhi, New Delhi, DELHI-110070.

Branch: M N HOSPITAL AND RESEARCH CENTRE, PABUBARI BIKANER

POSSESSION NOTICE [Section 13(4)] (For Immovable Property)

Whereas: The undersigned being the Authorized Officer of the Canara Bank unde Securitization And Reconstruction of Financial Assets and Enforcement of Security Interest Act 2002 (Act 54 of 2002) (hereinafter referred to as "the Act") and in exercise of powers conferre under Section 13 (12) read with Rule 3 of the Security Interest (Enforcement) Rules 2002, issue Demand Notice dated 04.05.2023 calling upon the borrowers Mr. Zahidul Haque Dammami 5/o Abdul Karim Dammani and Mrs. Husan Bano W/o Zahidul Haque Dammami hereinafter called as borrowers) and Mr. Fariyad Ali (hereinafter called as guarantor) to epay the amount mentioned in the notice, being Rs. 14,51,463.60 (Rupees Fourteen Lake Fifty One Thousand Four Hundred Sixty Three and Sixty Paisa Only) within 60 days from the ate of receipt of the said notice.
The borrower having failed to repay the amount, notice is hereby given to the borrower and the

public in general that the undersigned has taken possession of the property described herein below in exercise of powers conferred on him/her under section 13 (4) of the said Act, read with Rule 8 & 9 of the said Rule on this 16th day of August of the Year 2023.

The borrower in particular and the public in general are hereby cautioned not to deal with the property and any dealings with the property will be subject to the charge of **Canara Bank** for an mount of Rs. 14,51,463.60 (Rupees Fourteen Lakh Fifty One Thousand Four Hundre

Sixty Three and Sixty Paisa Only) and interest thereon. he borrower's attention is invited to the provisions of Section 13 (8) of the Act, in respect of tim

DESCRIPTION OF THE IMMOVABLE PROPERTY All that part and parcel of the property consisting of Residential House in the name of Mr. Zahidul Haque Dammami S/o Abdul Karim Dammani admeasuring 450.00 Sq feet (15"30") situated at house no IV-121 Murlidhar Vyas Nagar Extension Scheme Bikaner-334001. Bounded: On the North by : Rasta/Road, On the South by : Plot no IV-104, On the East by: Plo no IV-120, On the West by: Plot no IV-122 Date: 16.08.2023 Place: Bikaner **Authorised Office** Canara Bank

> POSSESSION NOTICE (for immovable property)

Whereas.

The undersigned being the Authorized Officer of INDIABULLS HOUSING FINANCE LIMITED (CIN:L65922DL2005PLC136029) under the Securitisation and Reconstruction of Financial Assets and Enforcement of Security Interest Ac 2002 and in exercise of powers conferred under Section 13 (12) read with Rule 3 of the Security Interest (Enforcement) Rules. 2002 issued Demand Notice date 09.09.2022 calling upon the Borrower(s) NAVNEET SINGH AND HARLEEN KAUR o repay the amount mentioned in the Notice being Rs.53,83,174.25 (Rupees Fift Three Lakh Eighty Three Thousand One Hundred Seventy Four and Pais Twenty Five Only) against Loan Account No. HHLNOI00297312 as on 08.09.2022 and interest thereon within 60 days from the date of receipt of the said Notice

The Borrower (s) having failed to repay the amount, Notice is hereby give to the Borrower (s) and the public in general that the undersigned has taker Symbolic possession of the property described herein below in exercise of powers conferred on him under Sub-Section (4) of Section 13 of the Act read with Rule 8 of theSecurity Interest (Enforcement) Rules, 2002 on 16.08.202

The Borrower in particular and the public in general is hereby cautioned not to deal with the property and any dealings with the property will be subject to the charge of the INDIABULLS HOUSING FINANCE LIMITED for an amount of Rs.53,83,174.25 (Rupees Fifty Three Lakh Eighty Three Thousand One Hundred Seventy Four and Paise Twenty Five Only) as on 08.09.2022 an nterest thereon

The Borrower's attention is invited to provisions of Sub-Section (8) Section 13 of the Act in respect of time available, to redeem the secure

assets. DESCRIPTION OF THE IMMOVABLE PROPERTY
DDA BUILT-UP L.I.G FLAT NO.36-E, ADMEASURING 52 SQUARE METERS

ON SECOND FLOOR (WITH ROOF RIGHTS), BLOCK-DB, SITUATED IN HAR NAGAR, NEW DELHI - 110064 ALONG WITH GARAGE AT GROUND FLOOR WITH FREE HOLD RIGHTS OF THE LAND THERETO.

Date : 16.08.2023 **Authorized Office** Place : DELHI INDIABULLS HOUSING FINANCE LIMITED CAPITAL

PROTECTING INVESTING FINANCING ADVISING Aditya Birla Finance Ltd.

Registered Office: Indian Rayon Compound, Veraval, Gujarat - 362266 Branch Office: 1st Floor, Vijaya Building, Plot No.17,

Barakhamba Road, New Delhi-110001 APPENDIX IV [See Rule 8 (1) of the Security Interest (Enforcement) Rules, 2002]

POSSESSION NOTICE

(for Immovable Property) Whereas, The undersigned being the authorized officer of Aditya Birla Finance Limited Having Branch Address at : 1st Floor Vijaya Building, Barakhamba Road, New Delhi-110001 under th Securitization and Reconstruction of Financial Assets and Enforcement of Security Interest Act 2002 (54 of 2002) and in exercise of powers conferred under Section 13(12) read with Rule 3 o the Security Interest (Enforcement) Rules, 2002 issued a demand notice dated 17.02.2023 calling upon the borrowers namely Style Mart Impex Pyt Ltd. Mr. Deep Gandhi, Ms. Shabnar Gandhi to repay the amount mentioned in the notice being Rs. 4,87,20,516/- (Rupees Four Crore Eighty Seven Lakh Twenty Thousand Five Hundred Sixteen Only) within 60 days from the date of receipt of the said notice.

The borrowers having failed to repay the amount, notice is hereby given to the borrowers and the public in general that the undersigned has taken Physical Possession of the property described erein below in exercise of the powers conferred on him/her under Section 13(4) of the said ac read with rule 8 the Security Interest (Enforcement) Rules, 2002 on this 16th day of August o the year 2023.

The borrowers in particular and the public in general is hereby cautioned not to deal with the property and any dealings with the property will be subject to the charge of the Aditya Birla Finance Limited for an amount of Rs. 4,87,20,516/- (Rupees Four Crore Eighty-Seven Lakh Twenty Thousand Five Hundred Sixteen Only) and interest thereon.

The borrower's attention is invited to the provisions of sub-section 8 of Section 13 of the act, espect of time available, to redeem the secured assets.

DESCRIPTION OF THE IMMOVABLE PROPERTY

All that part and parcel of the Property: "Plot No. 113, Sector 4, IMT Manesar, Gurgaon, Haryana 122050" admeasuring 1012.50 sq. meters approximately Place : Gurgaon Authorized Office

(Aditva Birla Finance Limited Date: 16/08/2023

POSSESSION NOTICE

Whereas.

The undersigned being the Authorized Officer of INDIABULLS HOUSING FINANCE LTD (CIN: L65922DL2005PLC136029) under the Securitisation an Reconstruction of Financial Assets and Enforcement of Security Interest Act, 2002 and in exercise of powers conferred under Section 13 (12) read with Rule 3 of the Security Interest (Enforcement) Rules, 2002 issued Demand Notice dated 22.06.2022 calling upon the Borrower(s) LALIT MOHAN AND DIPA SHARMA ALIAS DEEPA to repay the amount mentioned in the Notice being Rs. 11,90,448.16 (Rupees Eleven Lakh Ninety Thousand Four Hundred Forty Eight and Paise Sixteen Only) against Loan Account No. HHLNOD00446565 as on 21.06.2022 and interest thereon within 60 days from the date of receipt of the said Notice The Borrower (s) having failed to repay the amount, Notice is hereby give

to the Borrower (s) and the public in general that the undersigned has taker Symbolic possession of the property described herein below in exercise of powers conferred on him under Sub-Section (4) of Section 13 of the Act read with Rule 8 of theSecurity Interest (Enforcement) Rules, 2002 on 16.08.2023. The Borrower in particular and the public in general is hereby cautioned not to deal with the property and any dealings with the property will be subject to the charge of the INDIABULLS HOUSING FINANCE LIMITED for an amount of

Eight and Paise Sixteen Only) as on 21.06.2022 and interest thereon The Borrower's attention is invited to provisions of Sub-Section (8) o Section 13 of the Act in respect of time available, to redeem the secure

Rs. 11,90,448.16 (Rupees Eleven Lakh Ninety Thousand Four Hundred Forty

DESCRIPTION OF THE IMMOVABLE PROPERTY

RESIDENTIAL FLAT BEARING NUMBER U.G.F.-4, L.I.G., UPPER GROUND FLOOR, WITHOUT ROOF RIGHTS, LEFT HAND FRONT SIDE HAVING TOTAL AND COVERED AREA OF 325 SQUARE FEET I.E. 30.19 SQUARE METER SITUATED ON RESIDENTIAL PLOT NUMBER F-9. "S.L.F VED VIHAR" VILLAGE LONI, PARGANA AND TEHSIL LONI, DISTRICT GHAZIABAD GHAZIABAD-201102, UTTAR PRADESH AND THE FLAT BOUNDED AS FOLLOWS:

EAST:ROAD 9 METER WIDE, WEST: COMMON PASSAGE AND STARICASE. NORTH:FLAT NUMBER U.G.F-1 (M.I.G), SOUTH:PLOT NUMBER F-10

Date: 16.08.2023 Place : GHAZIABAD

Authorized Office INDIABULLS HOUSING FINANCE LIMITED

PUBLIC NOTICE

. Ritu Garg W/o Rajesh Kumar, have lost my property document is original possession letter on dated 1-11-22 in respect of Flat no. 1 Vindhyachal CGHS Itd Vindhyachal Appt Inder Enclave Paschim Vihar. Delhi-110087 FIR no. LR778376/2023 If found please contact 9968159798

HDFC BANK

HDFC BANK

Facility/ A/c No.

Cash Credit

50200013192630)

Date: 18.08.2023, Place: DELHI

Nature of the

Facility/ A/c No.

CASH CREDIT

Loan no.

50200030447963

TERM LOANS-

GECL-SME-

8111347

ADHOC WCDL

Loan No -

50200035401911

Date: 18.08.2023,

Department for Special Operations 5th Floor, Ansal Tower, Plot No 1, J-Block, Community Centre, Opp. - Hotel Surya, Raiouri Garden, New Delhi- 110027 **DEMAND NOTICE**

DEMAND NOTICE UNDER Sec 13(2) OF THE SECURITISATION AND RECONSTRUCTION OF FINANCIAL ASSETS AND ENFORCEMENT OF SECURITY INTEREST ACT, 2002.

The following borrowers & co-borrowers availed the below mentioned secured loans from HDFC Bank Ltd. the loans of below mentioned borrowers & co-borrowers have been secured by the mortgage of their respective properties. As they have failed to adhere to the terms & conditions of the respective loan agreements and had become irregular, their loans were classified as NPA's as per the RBI guidelines. Amounts due by them to HDFC Bank Ltd are mentioned in the following table and further interest on the said amounts shall also be payable as applicable and the same will be charged with effect from their respective dates.

Nature of the	Name of Borrowers &	Outstanding as per	Details of	Date
Facility/ A/c No.	Co-borrowers/ Mortgagor	13(2)/Notice Date	Secured as Assets	of NPA
Cash Credit	1. M/s. Shiva Construction Through Its	Rs.63,75,750.45/-	1. Equitable Mortgage :-Property Bearing	06.02.2019
(50200015602121)	Proprietor Shri Manjeet Singh At: G-	as on 20.07.2023	House No.124, Block-G, Sector-Gamma-II,	
(00200010002121)	124, Gama-2, Greater Noida, Gautam	/ Notice Date:	Greater Noida, District-Gautam Budh Nagar	
	Budh Nagar - 201306 (U.P.) (Borrower)	21.07.2023	(U.P.),Bounded as: East- 12 ft. wide Road.	
	2. Shri Manjeet Singh Proprietor Of M/s.		West- Plot No.103, North- 12 ft. wide Road.	
	Shiva Construction S/o Shri Ram		South- Plot No.123. Mortgagor: Shri	
	Nagnia Singh R/o G-124, Gama-2,		Manjeet Singh	
	Greater Noida, Gautam Budh Nagar -		2. Equitable Mortgage: Property Bearing	
	201306 (U.P.) (Proprietor / Guarantor/		Plot No. A-36, Village- Bokta Keshavpur,	
	Mortgagor)		Sector-23, Gida, Tehsil-Sahjanwa, District-	
	3. Shri Amarjit Isngh S/o Ram Nagina Singh		Gorakhpur (U.P.), Bounded (As per Deed)	
	(Guarantor) R/o G- 124, Gama-2,		as: East- Power Grid.West- 18 mtrs. wide	
	Greater Noida, Gautam Budh Nagar -		Road, North-Plot No.A-37. South-Plot No.A-	
	201306 (U.P.) (Guarantor/ Mortgagor)		35. Mortgagor: Shri Manjeet Singh	

Since the notices sent to you in the address in which you originally reside / carry on business / personally works for gain has not returned to us, w are constrained to cause this notice published. You are hereby called upon u/s 13(2) of the above Act to discharge the above mentioned liability with contracted rate of interest thereupon from their respective dates and other costs, charges etc. within 60 days of this notice failing which the Bank will be exercising all or any of the rights u/ Sec 13(4) of the above Act. You are also put to notice that as per terms of Sec 13(13) of the above Act, you shall not transfer by sale, lease or otherwise the aforesaid secured assets

Department for Special Operation

5th Floor, Ansal Tower, Plot No 1, J-Block, Community Centre, Opp. - Hotel Surya, Rajouri Garden, New Delhi- 110027

Date: 18.08.2023, For HDFC Bank Ltd. Place: DELHI Authorised Officer

DEMAND NOTICE DEMAND NOTICE UNDER Sec 13(2) OF THE SECURITISATION AND RECONSTRUCTION OF FINANCIAL ASSETS AND ENFORCEMENT OF SECURITY INTEREST ACT, 2002. The following borrowers & co-borrowers availed the below mentioned secured loans from HDFC Bank Ltd. the loans of below mentioned borrowers & co-borrowers have been secured by the mortgage of their respective properties. As they have failed to adhere to the terms & conditions of the respective loan agreements and had become irregular, their loans were classified as NPA's as per the RBI

guidelines. Amounts due by them to HDFC Bank Ltd are mentioned in the following table and further interest on the said amounts shall also be

Since the notices sent to you in the address in which you originally reside / carry on business / personally works for gain has not returned to us, we

are constrained to cause this notice published. You are hereby called upon u/s 13(2) of the above Act to discharge the above mentioned liability

with contracted rate of interest thereupon from their respective dates and other costs, charges etc. within 60 days of this notice failing which the Bank will be exercising all or any of the rights u/ Sec 13(4) of the above Act. You are also put to notice that as per terms of Sec 13(13) of the above

HDFC BANK 5th Floor, Ansal Tower, Plot No 1, J-Block, Community Centre, Opp. - Hotel Surya,

DEMAND NOTICE

DEMAND NOTICE UNDER Sec 13(2) OF THE SECURITISATION AND RECONSTRUCTION OF FINANCIAL ASSETS AND

ENFORCEMENT OF SECURITY INTEREST ACT 2002

The following borrowers & co-borrowers availed the below mentioned secured loans from HDFC Bank Ltd. the loans of below mentioned

borrowers & co-borrowers have been secured by the mortgage of their respective properties. As they have failed to adhere to the terms & conditions of the respective loan agreements and had become irregular, their loans were classified as NPA's as per the RBI guidelines. Amounts

due by them to HDFC Bank Ltd are mentioned in the following table and further interest on the said amounts shall also be payable as applicable

Since the notices sent to you in the address in which you originally reside / carry on business / personally works for gain has not returned to us, we are constrained to cause this notice published. You are hereby called upon u/s 13(2) of the above Act to discharge the above mentioned liability

with contracted rate of interest thereupon from their respective dates and other costs, charges etc, within 60 days of this notice failing which the

Bank will be exercising all or any of the rights u/ Sec 13(4) of the above Act. You are also put to notice that as per terms of Sec 13(13) of the above

Outstanding as pe

13(2)/Notice Date

21.07.2023

Department for Special Operations

Rajouri Garden, New Delhi- 110027.

13(2)/Notice Date

ayable as applicable and the same will be charged with effect from their respective dates.

Name of Borrowers &

Co-borrowers/ Mortgagor

M/s Shiv Trading Company Through Its

Proprietor Sh. Khavali Ram At: Shop

No.366/3, Kirana Mandi, Ghaziabad

Sh. Khayali Ram S/o Sh. Mangu Rar

Ghaziabad-201001, Uttar Pradesh

. Smt. Bimla Devi (Guarantor) W/o Sh. Khayali Ram R/o H. No. 160/1, Bag

Bhatiyari, Ghaziabad-201001, Uttar

201001, Uttar Pradesh, (Borrower)

(Proprietor/Guarantor/Mortgagor)

Pradesh. (Guarantor/Mortgagor)

Act, you shall not transfer by sale, lease or otherwise the aforesaid secured assets.

and the same will be charged with effect from their respective dates.

110045

Mortgagor)

Name of Borrowers &

Co-borrowers/ Mortgagor

Proprietor Ms Tejasvi Prakash Office :

98, First Floor, Sector-2, Cluster-1

DSIDC, Bawana, Delhi. Email:

(Borrower) D-97, Second Floor, Sitapur

Industrial Area, Part-1 South west Delhi-

. Ms Tejasvi Prakash D/o Shri Chander

Prakash :- R/o B-4/311C, Keshavpuram

Onkar Nagar, North West Delhi Delhi-110035. ALSO AT :- 187-A,First floor,

Kohat Enclave Pitampura, Delhi-110028

A LSO AT :- 742. Block-A. Pocket-2

Sector-34, Rohini, New Delhi. ALSO AT

Plot No. 377, Shree Vinavak Gardens

Mauja/ Village - Mehlan, Ajmer Road,

Tehsil- Mauimaba, Jaipur.PIN -302026

Rajasthan (Proprietor/ Guarantor,

i. Shri Vinay Kumar S/o Mr Chander Prakash R/o B-4/311c, Keshavpuram

Onkar Nagar , North West Delhi, Delhi 110035. (Guarantor/ Mortgagor)

I. Ms. Hiteshi Prakashker D/o Mr Chande

Prakash R/o B-4/311C, Keshavpuram

Onkar Nagar, North West Delhi, Delhi

Opp. Gyan Bharti Shool, Golf View Appartments Saket Delhi .ALSO AT:-

Flat No. Third A/150A, First Floor, Sector-3, Rachna, Near Mahagun Metro

Mall, Vaishali, Ghaziabad, UP.

(Guarantor/Mortgagor)

Act, you shall not transfer by sale, lease or otherwise the aforesaid secured assets

110035. (Guarantor/Mortgagor)

5. Ms Anita Yadav R/o C-56, DDA Flats

femmefashionsindia@gmail.com

. M/s. Teiasvi Enterprises Through Its Rs.5.62.16.264.72/

R/o H No 160/1

IndusInd Bank (3)

PNA House,1st Floor, Plot No. 57 and 57/1,Street No.17 NA House,1st Floor, Plot No. 57 and 57/1,Street No.17,

Near ESIC Office, MIDC, Andheri (E), Mumbai- 400093

NOTICE

(Under Rule 3 (1) of Security Interest (Enforcement) Rules. 2002) SUBSTITUTED SERVICE OF NOTICE U/s.13 (2) of SECURITISATION AND RECONSTRUCTION OF

FINANCIAL ASSETS AND ENFORCEMENT OF SECURITY INTEREST ACT, 2002.

Notice is hereby given to the borrowers as mentioned below that since they have defaulted in repayment of the Credit facility availed by them from IndusInd Bank Limited (IBL), their loan credit facility has been classified as Non-Performing Assets in the books of the Bank as per RBI guidelines thereto. Thereafter, Bank has issued demand notices to below mentioned respective borrower under section 13(2) of the Securitization and Reconstruction of Financial Assets and Enforcement of Security Interest Act, 2002 (SARFAESI Act) on the last known addresses of the said borrowers thereby calling upon and demanding from them to pay the amounts mentioned in the respective Demand Notice/s within 60 days from the date of the respective Notice/s, as per details given below, together with further interest at the contractual rate on the below mentioned amount and incidental expenses, cost, charges etc. as stated in the said demand notices. However, the service is also being done by us by way of this publication as per Rule 3 of the Security Interest (Enforcement) Rules, 2002 (SARFAESI Rules)

Name and address of Borrower and Co Borrower/s:- 1.M/S Saify Interiors-Through Its Partners Mr. Mohd Javed, Mr. Mohd Shakeel (Borrower) 2. Mr. Mohd Javed, 3. Mr. Mohd Shakeel, 4. Mrs. Saira Bano Nargis (Co-Borrowers):-Property No 384, Patparganj Industrial Area, East Delhi, Delhi- 110092.Also At:House No 38, Gali No 3, Near Alok Bharti School Aram Park, Shastri Nagar, Gandhi Nagar, Delhi- 110031 Also At: House No B-101, Gali No 4, Near Sai Mandir East Laxmi Nagar, Shakarpur, Delhi- 110092 Loan Account No. DBC02937N

Total Outstanding Dues (INR) as on below date*:- INR. 3,53,61,984.79/- (INR Three Crore Fifty Three Lakhs Sixty One Thousand Nine Hundred Eighty Four and Seventy Nine Paisa only) as on 13.07.2023

Description of the Secured Assets/Mortgaged Properties: All that piece and parcel of the Plot No 384. Area Measuring 450 Sch Mirs, Situated in File Patparganj Industrial Area, Delhi- 110092 which is bounded as: On or towards East by: Plot No 385, On or towards South by: Road, On or towards West by: Plot No 373, On or towards North by: Plot No 383

Name and address of Borrower and Co Borrower/s:- 1.Mr. Ramesh Kumar (Borrower)2.Ms. Dharam Devi (Co-Borrower) House No 199-C, Jiwan Nagar, Sonipat, Haryana– 131001 Also At: House No 965 A-19, Part Of House No 199, Eastern Part, Abadi, Jiwan Nagar, Sonipat, Haryana- 131001

Loan Account No. HDT00050N Total Outstanding Dues (INR) as on below date*:-INR. 9,27,290.56/- (INR Nine Lakhs Twenty Seven Thousand Two Hundred Ninety

and Fifty Six Paisa only) as on 13.07.2023 Description of the Secured Assets / Mortgaged Properties: - All That Piece and Parcel of Property Measuring 53 Sq Yards House

no 965-A/19, Part of House no 199, Eastern part, Abadi, Situated in Jiwan Nagar, Within MC Limits, Sonipat, Haryana- 131001. East: House No 201 South: House No 198 West: Remaining Part of House no 199 to Jyoti Arora North: Street We hereby call upon the borrower stated herein to pay us within 60 days from the date of this notice, the outstanding amount of more particular stated in respective Demand Notices issued, together with further interest thereon plus cost, charges, expenses, etc. thereto failing which we shall be at liberty toshall proceed against the above Secured Asset(s)/Immovable Property (ies) under Section 13(4) of the said Act and the applicable Rules not limited to taking possession and selling the secured asset entirely at the risk of the said borrower(s)/co borrower (s)/Legal

Heir(s)/Legal Representative(s)at your own cost and consequences. Please note that as per section 13(13) of the SARFAESI Act, all of you are prohibited from transferring by way of sale, lease or otherwise, the aforesaid secured assets without prior written consent of the Bank. Any contravention of the said section by you shall invoke the penal provisions as laid down under section 29 of the SARFAESI Act and / or any other legal provision in this regard.

Please note that as per sub-section (8) of section 13 of the Act, if the dues of IBL together with all costs, charges and expenses incurred by IBL are tendered to IBL at any time before the date fixed for sale or transfer, the secured asset shall not be sold or transferred by IBL, and no further step shall be taken by IBL for transfer or sale of that secured asset.

Date: 18.08.2023 Place: Delhi /Haryana

For IndusInd Bank limited, Authorized Officer



Regd. Office: Hazi Rattan Link Road, Post Box No. 71, Bathinda, Punjab-151001 Ph.: 0164-2240163, 2240443, 2211628 Fax: 0164-5003638, Website: www.bcl.ind.in Email: bcl@mittalgroup.co.in, CIN: L24231PB1976PLC003624

PUBLIC NOTICE TO THE SHAREHOLDERS FOR 47TH ANNUAL GENERAL MEETING In compliance with the circulars issued by Ministry of Corporate Affairs dated 8th April 2020,13th April 2020,05th May 2020 and 28th December 2022 ("MCA Circulars") and Securities Exchange Board of India dated 12th may 2020, 15th January 2021 and 05th anuary 2023 ("SEBI Circulars") and other provisions of the Companies Act,2013 ("Act"), SEBI (Listing Obligations and Disclosure Requirements) Regulations, 2015 ("Listing Regulations") the 47th Annual general Meeting (AGM) of BCL Industries imited ("the Company") is scheduled to be held on Tuesday, 26th September 2023 at 3:00 P.M. through Video Conferencing ("VC") / Other Audio Visual Means ("OAVM"), without the physical presence of the Members to transact the businesses as set orth in the notice of AGM.

Facility of e-voting will be provided to the members and they have option to cast their votes prior or during AGM. Detailed procedure of joining and voting (e-voting at AGM and remote e-voting both) for the shareholders holding shares in physical and dematerialised form (both) are mentioned in the notice of AGM.

n accordance with the MCA Circulars and SEBI circulars, notice of the AGM along with the Annual Report 2022-23 will be sent only by electronic mode to those members whose e-mail addresses are registered with the Company depositories. Members may note that the notice of AGM along with Annual Report will also be made available on Company's website www.bcl.ind.in website of the Stock Exchanges www.bseindia.com and www.nseindia.com.

Manner of registering/updating the e-mail addresses For receipt of AGM Notice and Annual Report by electronic mode (e-mail). Shareholders holding shares in physical modes and nave not registered/ updated their e-mail addresses with the Company and wish to register/ update their e-mail addresses with the Company and wish to register/ update may contact / write to our Registrar and Share transfer Agent("RTA"), Link ntime India Private Limited at delhi@linkintime.co.in. Shareholders holding shares in dematerialised mode may contact th

Depository participant ("DP") to register/update their e-mail addresses. Members are requested to note that a dividend of Rs. 5/-per Equity Share has been recommended by the Board of Directors for the Financial Year ended 31st March 2023, subject to the approval of the shareholders at the AGM. If approved, the

dividend will be paid on or before 25th October 2023. Tax Treatment on dividend

Place: Bathinda

Date: 17/08/2023

Members are also requested to note that as per the Income Tax Act, 1961 dividend income will be taxable in the hands of the shareholders and the Company is required to deduct Tax at Source("TDS") from dividend paid to shareholders at the prescribed rates. Further details of TDS on dividend and procedure for filling tax forms are provided on the Company's

Manner of registering/updating the bank account details

Members holding shares in physical form and who have yet to register/ update their bank account details for electronic eceipt of dividend amount directly into their bank accounts are requested to update their KYC and bank account details by submitting Forms ISR-1, ISR-2 and SH-13 alongwith the supporting documents to our RTA i.e. Link Intime India Private limited at Noble Heights, 1st floor, Plot no. NH-2 LSC C-1, Block Near Savitri Market Janakpuri, New Delhi-110058.The Forms are available on the Company's website. Members holding shares in dematerialised mode $\,$ are requested to get their bank account details registered/updated with their respective DP.

Compulsory dematerialization of Shares The shares of the Company are compulsorily tradable in demat mode only. Shareholders who are holding shares in physical

mode are requested to dematerialise their shares. For any query you can contact our RTA at delhi@linkintime.co.in or the Company at cs_bcl@mittalgroup.co.in

For BCL Industries Limited

Company Secretary









SHIVALIK SMALL FINANCE BANK LTD.

Registered Office: 501, Salcon Aurum, Jasola District Centre, New Delhi - 11002

CIN : 1165900DI 2020DI C366027 REGISTERED POST A/D & SPEED POST/COURIER/E-MAIL DEMAND NOTICE UNDER SECTION 13(2) OF THE SECURITISATION AND RECONSTRUCTION OF FINANCIAL ASSETS AND ENFORCEMENT OF SECURITY INTEREST ACT, 2002

1. Mr. Dev Sharma S/o Mr. Krishan Kumar Sharma (Borrower) R/o H.No. 39-A, Akash Nagar, Near Ghanshyam Banquet hall, Ghaziabad Uttar Pradesl

R/o H. No. 39-A, Akash Nagar, Near Ghanshyam Banguet hall, Ghaziabad Uttar Prades

Mrs. Raiesh Devi W/o Mr. Krishan Kumar Sharma (Guarantor/Mortgagor)

201015

. Mr. Ankit Garg S/o Mr. Ram Gopal Garg (Guarantor) R/o H.No. 151, Rightganj Garbi, Ghaziabad Uttar Pradesh 201001

Dear Sir/Madam,

This is in reference to your loan account number – 101541004718 and 101541008288 Account on the name of Mr. Dev Sharma

101541004718 and 101541008288 Loan A/C No.: 20-09-2019 Declared NPA on Credit facilities sanctioned PL-PERSONAL LOAN TL. PL-PERSONAL LOAN TL Sanctioned Amount Rs.11,00,000/- (Rupees Eleven Lakh Only) Outstanding/ Payoff Amount Rs.17,21,000/- (Rupees Seventeer Lakhs Twenty One Thousand Only

The above accounts have been sanctioned a credit facility of Rs.11,00,000/- (Rupees Eleven Lakh Only) vide Sanction letter from branch at GHAZIABAD, the same loar accounts have been running unsatisfactory for quite sometimes and you are, therefore, in default as you have failed to take steps to regularize/adjust your account in respect of such debt as stated herein above. In view of the said default, your account has been classified as a non-performing asset on 20-09-2019 in the books of accounts as maintained in regula course of business and in accordance with Reserve Bank of India directives and guidelines in this respect. Accordingly, we, hereby, recall all abovementioned Loan/Advance/Credit facilities and call upon you all jointly and severally to make good, pay and credit all and ever of the dues, as on 06-08-2023 outstanding there against-aggregating to Rs.17,21,000/ (Rupees Seventeen Lakhs Twenty One Thousand Only) along with future interest and incidental expenses/cost etc on the security of the secured assets, within a period of 60 days from the date of receipt of this notice failing which the Bank shall take all such actions including taking possession of the secured assets and execute requisite deeds documents and indentures of transfer by way of lease, assignment or sale, as shall be deemed expedient, for realizing the secured assets as mentioned here below, in conformity with provisions of Section 13 and other provisions of the Act.

Description of Secured Assets/ Property-

Equitable Mortgage on the Property: Residential Property, measuring an area of 50 Sq. Yards i.e 41.80 Sq. Mtrs, Plot No. 39A, Khasra No. 75MI, Aakash Vihar Colony Village Dasna District Ghaziabad Uttar Pradesh, Registered in revenue records of Bahi No.-1, Jild No.7043, Page No.149-161, Serial No. 4256 Dated 04-07-2007, In the name of Mrs.Rajesh Devi W/o Krishan Kumar Sharma.

Bounded by:

North	Plot No.39	South	Plot No. 38		
West	Road 15' ft	East	Other Plot		
You are also put on notice that in terms of section 13 (13) of the Act you shall not transfer by					
sale, lease or otherwise the said security property detailed in mentioned above of this notice					

without obtaining written consent of the Bank. Any noncompliance of Section 13(13) of the said act is an offence punishable under Section 29 of the Act. The notice is without prejudice to the Bank's right to initiate such other actions or legal proceedings, as it deems necessary under any applicable provisions of law. Further the Bank reserves its right to initiate civil or other action/proceedings as may deemed

appropriate in addition to action contemplated in the instant notice for recovering in dues in above mentioned Loan Account. Your kind attention is invited to provisions of sub-Section (8) of Section 13 of the SARFAES

Act whereunder you can tender the entire amount of outstanding dues along with future interest and incidental expenses/cost etc incurred by the Bank only till the date of publication of the notice for sale of the secured asset(s) by public auction, by inviting quotations, tende from public or by private treaty. Please also note that if the entire amount of outstanding dues along with future interest and incidental expenses/cost etc. incurred by the Bank is not tendered before publication of notice for sale of the secured assets by public auction, by inviting quotations, tender from public or by private treaty, you may not be entitled to redeel

Place: NOIDA

Shivalik Small Finance Bank Ltd

Authorised Officer

For HDFC Bank Ltd.

(As per Deed) as: East- 30 ft Wide Road Wide Road South- Plot No.376, Ms Teiasy

the secured asset(s). Borrower's attention is invited to provisions of subsection (8) of section 13 of the Act, in

respect of time available, to redeem the secured Asset(s). Authorised Officer

Date: 08-08-2023

रेम मेह्र DESH SEWAK

ਆਮ ਜਨ ਸਾਧਾਰਨ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਮੁਹੰਮਦ ਇਮਰਾਨ ਪੁੱਤਰ ਮੁਹੰਮਦ ਬਸੀਰ (ਬਿਨੈਕਾਰ) ਅਤੇ ਨਾਜ਼ੀਆ ਕੁਰੈਸ਼ੀ ਪਤਨੀ ਨਦੀਮ ਖਾਨ (ਸਹਿ-ਬਿਨੈਕਾਰ) (ਇਥੇ ਕਰਜਦਾਰ ਵਜੋ ਸੰਬੋਧਨ ਕੀਤਾ ਗਿਆ) ਜਾਇਦਾਦ ਜੋ ਕਿ ਦਕਾਨ (ਪਰਾਣ ਜਾਇਦਾਦ ਨੂੰ ਬੀ-3-114 ਤੋਂ 121 ਐਮਸੀ ਅਤੇ ਨਵਾਂ ਜਾਇਦਾਦ ਨੂੰ ਬੀ05-00650) ਸਥਿਤੀ ਸਿਨੇਮਾ ਰੋਡ, ਸੂਨਾਮ ਊਧਮ ਸਿੰਘ ਵਾਲਾ, ਤਹਿਸੀਲ ਸਨਾਮ ਉਧਮ ਸਿੰਘ ਵਾਲਾ ਜ਼ਿਲ੍ਹਾ ਸੰਗਰਰ ਖੇਤਰ ਮਿਣਤੀ 46.95 ਵਰਗ ਗੰਜ ਜੋ ਨਾਜ਼ੀਆ ਪਤਨੀ ਨਦੀਮ ਖਾਨ ਨਾਮ ਹੈ, ਰਾਹੀ ਵਿਕਰੀ ਡੀਡ ਨੰ. 396 ਮਿਤੀ 10.05.2022 (ਇ ਜਾਇਦਾਦ ਕਿਹਾ ਗਿਆ) ਮੇਰੇ ਗ੍ਰਾਹਕ ਕੋਗਟਾ ਫਾਇਨੈਸ਼ੀਅਲ (ਆਈ ਲਿਮ. ਬ੍ਰਾਂਚ ਸੰਗਰੂਰ ਕੋਲ ਗਿਰਵੀ ਰੱਖਣ ਲਈ ਤਿਆਰ ਹੋ ਗਏ ਹਨ ਦਸੇ ਗਿਰਵੀਕਾਰ ਸ੍ਰੀਮਤੀ ਨਾਜ਼ੀਆ ਕੁਰੈਸ਼ੀ ਮੁਤਾਬਕ ਉਨਾ ਵਲੋਂ ਉਪਰੋਕਤ ਜਾਇਦਾਦ ਸੰਬੁਧੀ ਪਿਛਲੀ/ਪੁਰਾਣੀ ਅਸਲੀ ਵਿਕਰੀ ਡੀਫ ਵਸੀਕਾ ਨੰ. 290 ਮਿਤੀ 19.05.2015 ਗੁਆਚ ਗਈ ਹੈ ਅਤ ਵਿਕਰੀ ਡੀਡ ਗੁਆਚਣ ਸੰਬਧੀ ਡੀਡੀਆਰ ਰਾਹੀਂ ਯੂਨਿਕ ਲੜੀ ਨੂੰ ਵਿਖਰ। ਡਾਡ ਗੁਆਚਣ ਸੰਬੰਧ ਡਿਡਾਂਸਾਰ ਰਾਹਾ ਗੁਲਿਖ ਨੰਜ ਨ 374323/2023 ਮਿਤੀ 15.8.2023 ਪੁਲਿਸ ਸਟੇਸ਼ਲ ਪੀਐਸ ਸਿਟੰ ਸੂਨਾਮ ਸੰਗਰੂਰ ਵਿਖੇ ਦਰਜ ਕਰਵਾ ਦਿਤੀ ਗਈ ਹੈ। ਕਿਉਂਕਿ ਵਿਕਰੰ ਉਪਲਬਧੂ ਨਹੀਂ ਹੈ ਅਤੇ ਗੁਆਚ ਗਈ ਹੈ। ਹੁਣ ਉਪਰੋਕਤ ਗਿਰਵੀਕਾਰ ਦਸੀ ਜਾਇਦਾਦ ਨੂੰ ਕੋਗਟਾ ਫਾਇਨੈਸ਼ੀਅਲ (ਆਈ ਲਿਮ. ਬ੍ਰਾਂਚ ਸੰਗਰੂਰ ਵਿਖੇ ਗਿਰਵੀ ਰੱਖਣਾ ਚਾਹੁੰਦੇ ਹਨ ਅਤੇ ਬਰਾਬਰੀ ਮੋਰਟਗੇਗ ਲਈ ਲੋੜੀਂਦੀ ਪਿਛਲੀ/ਪੁਰਾਣੀ ਵਿਕਰੀ ਡੀਡ ਵਸੀਕਾ . 290 ਮਿਤੀ 19.05.2015 ਉਪਲਬਧ ਨਹੀਂ ਹੈ ਅਤੇ ਗੁਆ ਗਈ ਹੈ। ਮੈਂ ਅਖਬਾਰ ਰਾਹੀਂ ਇਸ ਬਾਰੇ ਸਾਰਿਆਂ ਨੂੰ ਸੂਚਿਤ ਕਰਦਾ ਹ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਕੋਈ ਇਤਰਾਜ਼ ਹੈ ਤਾਂ ਉਹ ਕ੍ਰਿਪ ਕਰਕੇ 7 ਦਿਨਾਂ ਦੇ ਅੰਦਰ ਆਪਣਾ ਜਵਾਬ ਦੇ ਸਕਦਾ ਹੈ ਜਾਂ ਜੇਕ ਕਿਸੇ ਨੂੰ ਗੁਆਚੀ ਡੀਡ ਪ੍ਰਾਪਤ ਹੁੰਦੀ ਹੈ ਤਾਂ ਉਹ ਇਸ ਬਾਰੇ ਹੇਟ ਇਹ ਮੰਨ ਲਿਆ ਜਾਵੇਗਾ ਕਿ ਜਾਇਦਾਦ ਦੇ ਗਿਰਵੀਕਰਨ ਅਤੇ ਗੁਆਜ਼ੀ ਵਿਕਰੀ ਡੀਡ ਸਬੰਧੀ ਕੋਈ ਇਤਰਾਜ਼ ਨਹੀਂ ਹੈ।

ਅਮੋਲ ਗੁਪਤਾ (ਐਡਵੋਕੇਟ) ਚੈਂਬਰ ਨੰਬਰ 222-223, ਸਾਹਮਣੇ ਮਿੰਨੀ ਸਕੱਤਰੇਤ ਪਟਿਆਲਾ, ਮੋਬਾ-93563-33337 ਇਸ਼ਤਿਹਾਰਾਂ ਸੰਬਧੀ ਜ਼ਰੂਰੀ ਬੇਨਤੀ

ਜੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ।। ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪਸ਼ਟੀ ਕਰ ਲੈਣ **COURT NOTICE**

(U/o 5 Rule 20 CPC) IN THE COURT OF Ms. Shilpa Singh

Civil Judge (Junior Division)-3, Jalandhar CS/3141/2023

LALIT KUMAR Vs. **GENERAL PUBLIC**

Suit for Grant of decree of declaration as prayed for. Suit for grant of decree of Mandatory CNR No. PBJL02-003015-2023

Next Date:- 05-09-2023
PUBLICATION ISSUED TO: GENERAL PUBLIC - JALANDHAR.

defendant(s)/respondent(s) could not be served. It is ordered that defendant(s)/respondent(s) should through appear person counsel on **05-09-2023** at **10:00** For details logon to https://highcourtchd.gov.in/?trs=

district_notice&district=Jalandhar Civil Judge

(Junior Division)-3 Jalandhar Dated, this day 10-08-2023

COURT NOTICE

IN THE COURT OF Sh. Akashdeep Singh Malwai Judicial Magistrate

First Class-12, Jalandhar CAPITAL SMALL FINANCE BANK Vs.SEVA SINGH

CNR No. PBJL03-016910-2022 Next Date: 11-10-2023

PUBLICATION ISSUED TO: **SEVA SINGH**

S/O AJMER SINGH R/O **VILLAGE MANGEWAL TEHSIL** NABHA DISTI-PATIALA In above titled case, the

accused could not be served. It is ordered that accused should appear in person or through counsel on 11-10-2023 at 10a.m.

For details logon to https://highcourtchd.gov.in/? trs=district_notice& district=Jalandhar Judicial Magistrate First Class-12 Jalandhar

Dated, this day of 07-08-2023

ਸਹਾਇਕ ਕਲੈਕਟਰ ਦਰਜਾ ਪਹਿਲਾ (ਐਨ.ਆਰ.ਆਈ. ਫਾਸਟ ਟਰੈਕ ਕੋਰਟ) ਅੰਮ੍ਰਿਤਸਰ। ਕੇਸ ਨੰਬਰ Others Cases/7/2022

ਦਾਇਰ ਮਿਤੀ: 16.03.2022 ਪਿੰਡ : ਵੈਰੋਕੇ ਤਹਿਸੀਲ : ਲੋਪੋਕੇ, ਜਿਲ੍ਹਾ ਅੰਮ੍ਰਿਤਸਰ ਤਾਰੀਖ ਪੇਸ਼ੀ : 23.08.2023

ਕੇਸ ਅਨਵਾਨ : ਸਾਹਿਬ ਸਿੰਘ ਬਨਾਮ ਦਿਲਬਾਗ ਸਿੰਘ ਆਦਿ ਵਿਸਾ: ਤਕਸੀਮ ਭੂਮੀ ਦੇ ਕੇਸ ਵਿੱਚ ਹਾਜ਼ਰੀ ਸਬੰਧੀ। ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ Sahil Singh son of S. Arian Singh resident of 57 ord Road, West BROMWICH B71, 2R London at present resident of village Sanghna 2), 17//28(1-13) ਪਿੰਡ ਵੈਰੋਕੇ, (ਹੱਦਬਸਤ ਨੰਬਰ 166

Tehsil and District Amritsar ਨੇ ਤਕਸੀਮ ਭਮੀ ਦੰ ਦਰਖਾਸਤ ਪੰਜਾਬ ਲੈਂਡ ਰੈਵੀਨਿਊ ਐਕਟ 1887 ਦੀ ਧਾਰਾ 111 ਤਹਿਤ ਬਾਬਤ ਭੂਮੀ ਰਕਬਾ 4 ਕਨਾਲ 15 ਮਰਲੇ, ਖੇਵਟ ਨੰਬਰ 461/479 ਖਤੌਨੀ ਨੰਬਰ 677, 678 ਖਸ਼ਰਾ ਨੰਬਰ 17//3(3-ਜਮਾਂਬੰਦੀ ਸਾਲ 2019–2020) ਤਹਿਸੀਲ ਲੌਪੋਕੇ ਜਿਲ੍ਹਾ ਅੰਮ੍ਰਿਤਸ ਨੇ ਨਿਮਨ ਹਸਤਾਖਰ ਦੀ ਅਦਾਲਤ ਵਿੱਚ ਦਾਇਰ ਕੀਤੀ ਹੈ ਜਿਸ ਵਿੱਚ 1) ਉਤਰਵਾਦੀ ਧਿਰ ਨੰਬਰ:2 ਨਿਸ਼ਾਨ ਸਿੰਘ ਪੱਤਰ ਜਗਤ ਸਿੰਘ ਪੁੱਤਰ ਨਰੈਣ ਸਿੰਘ, (2) ਉਤਰਵਾਦੀ ਧਿਰ ਨੰਬਰ:3 ਸੁਖਬੀਰ ਸਿੰਘ (3) ੳਤਰਵਾਦੀ ਧਿਰ ਨੰਬਰ: 4 ਸਤਪਾਲ ਸਿੰਘ ਪੱਤਰਾਨ ਨਿਸ਼ਾਨ ਸਿੰਘ ਪੱਤਰ ਜਗਤ ਸਿੰਘ ਸਾਰੇ ਵਾਸੀਆਨ ਪਿੰਡ ਵੈਰੋਕੇ, ਤਹਿਸੀਨ ਲੋਪੋਕੇ ਜਿਲ੍ਹਾ ਅੰਮ੍ਰਿਤਸਰ ਦੀ ਹਾਜਰੀ ਲੋੜੀਂਦੀ ਹੈ। ਉਪਰੋਕਤ ਕੌਸ ਤਕਸੀਮ ਭਮੀ ਸਬੰਧੀ ਇਸ ਅਦਾਲਤ ਨੂੰ ਯਕੀਨ ਹੋ ਚੁੱਕਾ ਹੈ ਕਿ ਉਪਰੋਕਤ ਉਤਰਵਾਦੀ ਧਿਰ ਦੀ ਇਤਲਾਹ ਸਾਧਾਰਨ ਤਰੀਕੇ ਨਾਲ ਨਹੀਂ ਹੋ ਸਕਦੀ। ਇਸ ਲਈ ਇਸ

ਇਸ਼ਤਿਹਾਰ ਰਾਹੀਂ ਉਤਰਵਾਦੀ ਧਿਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਅਸਾਲਤਨ ਜਾਂ ਵਕਾਲਤਨ ਮਿਤੀ 23/08/2023 ਨੂੰ ਸਵੇਰੇ 11:00 ਵਜੇ ਨਿਮਨ ਹਸਤਾਖਰ ਦੀ ਅਦਾਲਤ ਵਿੱਚ ਹਾਜਰ ਹੋਵੇ। ਹਾਜਰ ਨਾ ਆਉਣ ਦੀ ਸੂਰਤ ਵਿੱਚ ਨਿਯਮ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਹ ਇਸ਼ਤਿਹਾਰ ਅੱਜ ਮਿਤੀ 19-07-2023 ਨੂੰ ਮੇਰੇ ਹਸਤਾਖਰ ਹਿੱਤ ਅਦਾਲਤੀ ਮੋਹਰ ਨਾਲ ਜਾਰੀ ਕੀਤਾ ਗਿਆ। ਜਿਲਾ ਮਾਲ ਅਫਸਰ-ਕਮ-ਸਹਾਇਕ ਕਲੈਕਟਰ ਦਰਜਾ ਪਹਿਲ

ਨੰਬਰ : ਰੀਡਰ / 60 (ਐਨ.ਆਰ.ਆਈ.ਫ਼ਾਸਟ ਟਰੈਕ ਕੋਰਟ ਮਿਤੀ : 27/07/23 ਅੰਮ੍ਰਿਤਸਰ

ਬਾ ਅਦਾਲਤ ਰਾਮ ਕ੍ਰਿਸ਼ਨ, ਜਿਲ੍ਹਾ ਮਾਲ ਅਫਸਰ-ਕਮ-ਸਹਾਇਕ ਕੁਲਕਟਰ ਦਰਜਾ ਪਹਿਲਾ (ਐਨ.ਆਰ ਆਈ. ਫਾਸਟ ਟਰੈਕ ਕੋਰਟ) ਅੰਮ੍ਰਿਤਸਰ।

ਕੁਲੇਕਟਰ ਦਰਜਾ ਪਹਿਲਾ (ਐਨ ਆਰ ਆਈ. ਵਾਸਟ ਟਰੇਕ ਕੌਰਟ) ਅੰਮ੍ਰਿਤਸਰ। ਕੇਸ ਨੰਬਰ Others Cases/16/2022 ਦਾਇਰ ਮਿਤੀ: 16.03.2022 ਕਿਸਮ ਮੁਕੱਦਮਾ: ਤਕਸੀਮ ਭੂਮੀ ਫ਼ਿਲਾ ਤੰਦੇ ਕੇਸ਼ ਨੂੰ ਜਿਲ੍ਹਾ ਅੰਮ੍ਰਿਤਸਰ। ਤਾਰੀਖ਼ ਪੰਸ਼ੀ: 23.08.2023 ਕੇਸ ਅਨੁਵਾਨ: ਸਾਹਿਬ ਸਿੰਘ ਸ਼ਨਾਮ ਦਿਲਬਾਗ ਸਿੰਘ ਆਦਿ ਵਿਸਾ: ਤਕਸੀਮ ਭੂਮੀ ਦੇ ਕੇਸ਼ ਵਿੱਚ ਹਾਜ਼ਗੀ ਸਬੰਧੀ। ਹਰ ਆਮ ਅਤੇ ਬਾਸ ਨੂੰ ਸੀਭਰ ਤੀਰਾ ਜਾਂਦਾ ਹੈ ਕਿ Sahib Singh son of S. Arjan Singh resident of 57, Bedford Road, West BROMWICH B71, 2RT London at present resident of village Sanghna Tehsil and District Amrilsar ਨੇ ਤਕਸੀਮ ਭੂਮੀ ਦੀ ਦਰਖਾਸਤ ਪੰਜਾਬ ਲੰਡ ਰੋਵੀਨਿਊ ਐਕਟ 1887 ਦੀ ਧਾਰਾ 111 ਤਹਿਤ ਬਾਬਰ ਭੂਮੀ ਰਕਬਾ 24 ਕਨਾਲ 02 ਮਕਲੇ, ਖੇਵਟ ਨੰਬਰ: 347, ਖੜਨੀ ਨੰਬਰ 530, 531, 532 ਖ਼ਸਰਾ ਨੰਬਰ 11/1/22 ਸਿਨ (0–13), 11/ /21(7–4), 20//11(8–0), 20//12/2(4–0), 11//12/2 ਮਿਨ (4–5) ਪਿੰਡ ਵੋਰੇਕ ਹਾਂਦਬਸਤ ਨੰਬਰ 166, ਜਮਾਂਬੰਦੀ ਸਾਲ 2019–2020) ਤਹਿਸੀਲ ਲੰਪੋਕੰ, ਜਿਲ੍ਹਾ ਅੰਮ੍ਰਿਤਸਰ ਨੇ ਨਿਮਨ ਹਸਤਾਖਰ ਦੀ ਅਦਾਲਤ ਵਿੱਚ ਦਾਇਹ ਕੀਤੀ ਹੈ ਜਿਸ ਵਿੱਚ (1) ਉਤਰਵਾਦੀ ਧਿਰ ਨੰਬਰ: ਕੇਵਲਾ ਸਿੰਘ ਪੁੱਤਰ ਗੁਰਮੁੱਖ ਸਿੰਘ, (3) ਉਤਰਵਾਦੀ ਧਰ ਨੰਬਰ: ਤਕਦਰ ਸਿੰਘ ਪੁੱਤਰ ਗੁਰਮੁੱਖ ਸਿੰਘ, (3) ਉਤਰਵਾਦੀ ਧਰ ਨੰਬਰ: ਦਲਬੀਰ ਸਿੰਘ ਪੁੱਤਰ ਗੁਰਮੁੱਖ ਸਿੰਘ, (4) ਭਰਵਾਦੀ ਪਿਰ ਨੰਬਰ:4 ਜਗਤਾਰ ਸਿੰਘ ਪੁੱਤਰ ਗੁਰਮੁੱਖ ਸਿੰਘ, ਭਰਵਾਦੀ ਧਿਰ ਨੰਬਰ:5 ਦਲਬੀਰ ਸਿੰਘ ਪੁੱਤਰ ਗੁਰਮੁੱਖ ਸਿੰਘ, ਭਰਵਾਦੀ ਧਿਰ ਨੰਬਰ:9 ਕੁਲਵੇਤ ਸਿੰਘ ਪੁੱਤਰ ਦਲਬੀਰ ਸਿੰਘ, ਭਰਵਾਦੀ ਧਿਰ ਨੰਬਰ:9 ਅਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ, ਪ੍ਰ ਉਤਰਵਾਦੀ ਧਿਰ ਨੰਬਰ:10 ਧੰਨਾ ਸਿੰਘ, (8) ਉਤਰਵਾਦੀ ਧਿ ਨੈਬਰ:11 ਜੋਗਾ ਸਿੰਘ, (9) ਉਤਰਵਾਦੀ ਧਿਰ ਨੰਬਰ:12 ਸੁਬੇਗ ਸਿੰਘ ਪੁੱਤਰਾਨ ਅਜੀਤ ਸਿੰਘ, (10) ਉਤਰਵਾਦੀ ਧਿਰ ਨੰਬਰ:13 ਦੁਲੀਪ ਸਿੰਘ ਪੱਤਰ ਦਲੀਪ ਸਿੰਘ ਸਾਰੇ ਵਾਸੀਆਨ ਪਿੰਡ ਵੈਰੋਕੇ, ਤਹਿਸੀ

ਸਿੰਘ ਪੁੱਤਰ ਦੇਲਾਂ। ਸਿੰਘ ਸਾਰੇ ਵਾਸੀਆਨ ਪਿੰਡ ਵਰੋਰ, ਤੀਹਮੀਲ ਲੰਪਰੇ ਜਿਲ੍ਹਾ ਅੰਮ੍ਰਿਤਸ਼ਰ ਦੀ ਹਾਜਰੀ ਲੌਡੀਦੀ ਹੈ। ਉਪਰੋਕਰ ਕੇਸ ਤਕਸੀਮ ਭੂਮੀ ਸਬੰਧੀ ਇਸ ਅਦਾਲਤ ਨੂੰ ਯਗੈਨ ਹੈ ਤੁੰਕਾ ਹੈ ਕਿ ਉਪਰੋਕਤ ਉਤਰਵਾਦੀ ਧਿਰ ਦੀ ਇਤਲਾਹ ਸਾਧਾਰਨ ਤਰੀਕੇ ਨਾਲ ਨਹੀਂ ਹੋ ਸਕਦੀ। ਇਸ ਲਈ ਇਸ ਇਸ਼ਤਿਹਾਰ ਰਾਹੀਂ ਉਤਰਵਾਦੀ ਧਿਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਅਸਾਲਤਨ ਜਾਂ ਵਕਾਲਤਨ ਮਿੱਡੀ 23/08/2023 ਨੂੰ ਸੂਵੇਗੇ 1100 ਵਜੋਂ ਨਿਨ ਹਸਤਾਖਰ ਦੀ ਅਦਾਲਤ ਵਿੱਚ ਹਾਜਰ ਹੋਵੇ। ਹਾਜਰ ਨਾ ਆਉਣ ਦੀ ਸੂਰਤ ਵਿੱਚ ਨਿਲ੍ਹਾਂ ਨੇ ਵਾਲਾ ਦਾਲਾ ਹੈ। ਕਾਰਨ ਹੋਣ ਜ਼ਿਲ੍ਹਾਂ ਵਿੱਚ ਵਿੱਚ

ਅਦਲੇਡ ਵਿੱਚ ਹਾਲੇ ਹੋਵਾਂ ਹਿੱਚ ਨੂੰ ਆਉਣ ਦੇ ਸੂਰਿਤ ਵਿੱਚ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦ ਜਾਵੇਗੀ। ਇਹ ਇਸ਼ਤਿਹਾਰ ਅੱਜ ਮਿਤੀ 19-07-2023 ਨੂੰ ਮੌਹ ਹਸਤਾਖੂਰ ਹਿੱਤ ਅਦਾਲਤੀ ਮੋਹਰ ਨਾਲ ਜਾਰ੍ਹੀ ਕੀਤਾ ਗਿਆ। ਜਿਲ੍ਹਾ ਮਾਲ ਅਫਸਰ-ਕਮ-ਸਹਾਇਕ ਕੁਲੈਕਟਰ ਦਰਜਾ ਪਹਿਲਾ : ਰੀਡਰ/69 (ਐਨ.ਆਰ.ਆਈ.ਫਾਸਟ ਟਰੈਕ ਹੋਰਟ ਨੰਬਰ : ਰੀਡਰ/69 ਮਿਤੀ : 27/07/23 ਅੰਮ੍ਰਿਤਸਰ ਆਫਿਸਰ, ਯੂ.ਟੀ., ਚੰਡੀਗੜ੍ਹ



ਸਾਈਟ ਨੂੰ 201-ਪੀ, ਸੈਕਟਰ 32-ਏ, ਚੰਡੀਗੜ੍ਹ ਦੇ 33.33 ਫੀਸਦ ਹਿੱਸੇ ਦੇ ਮਾਲਕ/ਲੀਜੀ ਹਨ। ਼ ਹੁੰਦਰ ਕੁਮਾਰ ਨੇ ਦੁਸਿਆ ਹੈ ਕਿ ਸ੍ਰੀ ਖਰਾਤੀ ਲਾਲ ਦੀ ਮੌਤ ਮਿਤੀ . 13/5/2021 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮ੍ਰਿਤਰ ਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ : 1. ਫੁਲਾਂਵੰਤੀ ਪਤਨੀ(ਮ੍ਰਿਤਕ) 2. ਹਰਸ਼ ਮਨਚੰਦਾ–ਪੁੱਤਰੀ, 3. ਨਰਿੰਦਰ ਕੁਮਾਰ ਪੁੱਤਰ, 4. ਸੋਨੀਆ ਅਰੋੜਾ–ਪੁੱਤਰੀ, 5. ਵੀਨਾ ਰਾਣੀ–ਪੁੱਤਰੀ, 6

ਸੁਮਨ ਬਾਲਾ-ਪੁੱਤਰੀ। _ ਹਣ, ਨਰਿੰਦਰ ਕਮਾਰ ਨੇ ਸਵ. ਸੀ ਖਰਾਤੀ ਲਾਲ ਦੀ ਮਲਕੀਅਤ ਰਹਾਇਸ਼ੀ ਸਾਈਟ ਨੂੰ 201-ਪੀ, ਸੈਕਟਰ 32-ਏ, ਚੰਡੀਗੜ੍ਹ ਦੇ 33.33 ਫੀਸਦੀ ਹਿਸੇ ਦੇ ਲੀਜ ਹੱਕ ਰਜਿਸਟਰਡ ਵਸੀਅਤ ਮਿਤੰ 03.04.2019 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਤਾਂ ਉਹ ਅਸਟੇਟ ਅਫਸਰ, ਯੂਟੀ, ਚੈਡੀਗੜ੍ਹ ਨੂੰ ਫੌਰਨ ਸੂਚਿਤ ਕਰੇ ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਨ ਰੇਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ ਤ ਤੂੰ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟ੍ਰੇਟ/ਨੌਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦ ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਾ ਇੰਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ

ਾਅਵੇਂ ਨੂੰ ਮੰਨਿਆ ਨਹੀਂ ਜਾਵੇਗਾ। ਸਿੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

ਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੇਤ ਕਿਸੇ

COURT NOTICE

IN THE COURT OF Sh. Akashdeep Singh Malwai

Judicial Magistrate First Class-12, Jalandhar

CHOLAMANDALAM INVESTMENTS AND FINANCE **COMPANY LIMITED**

JASMIT SINGH

CNR NO. PBJL03-017340-2022 NEXT DATE:- 19-10-2023 PUBLICATION ISSUED TO:

JASMIT SINGH R/O H.NO 717-A. KACHE OUATAR MOHALLA JAGATPURA, OPPOSITE CIVIL HOSPITAL, HOSHIARPUR. In above titled case, the accused could not

be served. It is ordered that accused should appear in person or through counsel on 19-10-2023 at 10.00 a.m. For details logon to https://highcourtchd.gov.in/?trs=district

notice& district=Jalandhar

Judicial Magistrate First Class-12 Jalandhar Dated, this day of 09-08-2023

COURT NOTICE IN THE COURT OF

Sh. Akashdeep Singh Malwai Judicial Magistrate First Class-12, Jalandhar

CHOLAMANDALAM INVESTMENTS AND FINANCE **COMPANY LIMITED**

PARAMJIT SINGH CNR NO. PBJL03-017371-2022 NEXT DATE:- 19-10-2023

PUBLICATION ISSUED TO: PARAMJIT SINGH S/O DIWAN SINGH R/O H.NO 717-A KACHE QUATAR, MOHALLA OPPOSITE CIVII JAGATPURA,

HOSPITAL, HOSHIARPUR In above titled case, the accused could not be served. It is ordered that accused should appear in person or through counsel on 19-10-2023 at 10.00 a.m.

For details logon to https://highcourtchd.gov.in/?trs=district notice& district=Jalandhar

Judicial Magistrate First Class-12

Jalandhar Dated, this day of 09-08-2023

ਬਾ ਅਦਾਲਤ ਰਾਮ ਸਹਾਇਕ ਕਲੈਕਟਰ ਦਰਜਾ ਪਹਿਲਾ (ਐਨ.ਆਰ.ਆਈ. ਫਾਸਟ ਟਰੈਕ ਕੋਰਟ) ਅੰਮ੍ਰਿਤਸਰ। ਕੇਸ੍ਰ ਨੰਬਰ Others Cases/8/2022

ਕੇਸ ਨੰਬਰ Others ਹਵਾਈ: ਦਾਇਰ ਮਿਤੀ : 21.03.2022 ਕਿਸਮ ਮੁਕੱਦਮਾ : ਤਕਸੀਮ ਭੂਮੀ ਪਿੰਡ : ਵੈਰਕੇ ਪਛ : ਵਰਕ ਤਹਿਸੀਲ : ਲੌਪੋਕੇ, ਜਿਲ੍ਹਾ ਅੰਮ੍ਰਿਤਸਰ ! ਤਾਰੀਖ ਪੇਸ਼ੀ : 23.08.2023 ਕੇਸ ਅਨੁਵਾਨ : ਸਾਹਿਬ ਸਿੰਘ ਬਨਾਮ ਦਿਲਬਾਗ ਸਿੰਘ ਆਦਿ

ਕਸ ਮਨੁਵਾਨ : ਮਾਹਰ ਸਿੰਘ ਕਨਾਮ ਦਿਲਕਾਰੀ ਸਬੰਘ ਆਦ ਵਿਸਾ: ਤਕਸੀਮ ਭੂਮੀ ਦੇ ਕੇਸ ਵਿੱਚ ਹਾਜ਼ਰੀ ਸਬੰਧੀ। ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ Sahib Singh son of S. Arjan Singh resident of 57, Bedford Road, West BROMWICH B71, 2RT London at present resident of village Sanghna Tehsil and District Amritsar ਨੇ ਤਕਸੀਮ ਭੂਮੀ ਦੀ ਦਰੂਖਾਸਤ ਪੰਜਾਬ ਲੈਂਡ ਰੈਵੀਨਿਊ ਐਕਟ 1887 ਦੀ ਧਾਰਾ 111 ਤਹਿਤ ਬਾਬਤ ਭੂਮੀ ਰਕਬਾ 10 ਕਨਾਲ 2 ਮਰਲੇ, ਖੇਵਟ ਨੰਬਰ 304/275, ਖੁਤੈਨੀ ਨੰਬਰ 462 ਖੁਸਰਾ ਨੰਬਰ 17//29(10 304/27, ਖਤਨ। ਨਰਰ ਖਰਟ ਖਰਟ ਕਰਕ 17/29(10-2), ਪਿੰਡ ਵੇਰੋਕੇ (ਹੱਦਬਸਤ ਨੰਬਰ 166, ਜਮਾਂਬੰਦੀ ਸਾਲ 2019–2020) ਤਹਿਸੀਲ ਲੋਪੋਕੇ, ਜਿਲ੍ਹਾ ਅੰਮ੍ਰਿਤਸਰ ਨੇ ਨਿਮਨ ਹੁਸਤਾਖਰ ਦੀ ਅਦਾਲਤ ਵਿੱਚ ਦਾਇਰ ਕੀਤੀ ਹੈ ਜਿਸ ਵਿੱਚ (1) ਤੇਤਰਵਾਦੀ ਧਿਰ ਨੰਬਰ:5 ਨਿਸ਼ਾਨ ਸਿੰਘ ਪੱਤਰ ਗੋਰਾ ਸਿੰਘ.(2 ਰੇਤਰਵਾਦੀ ਧਿਰ ਨੰਬਰ:6 ਸਲਤਾਨ ਸਿੰਘ. (3) ਉਤਰਵਾਦੀ ਧਿਰ ਫੂਤਰਵਾਦੀ ਪਿੰਹ ਨੇਬਰ.6 ਸੂਲਤਾਨ ਸਿੰਘ, (ਤ) ਫੂਤਰਵਾਦੀ ਪਿੰਹ ਨੰਬਰ:7 ਗੁਲਜਾਰ ਸਿੰਘ ਪੁੱਤਰਾਨ ਸਵਰਨ ਸਿੰਘ, (4) ਉਤਰਵਾਦੀ ਪਿੰਹ ਨੰਬਰ:8 ਸਵਰਨ ਸਿੰਘ ਪੁੱਤਰ ਹਰਨਾਮ ਸਿੰਘ,

ਨ) ਉਤਰਵਾਦੀ ਧਿਰ ਨੰਬਰ:9 ਮੋਹਿੰਦਰੋਂ ਪੱਤਰੀ ਹਰਨਾਮ ਸਿੰਘ _ ਵਾਸੀਆਨ ਪਿੰਡ ਵੈਰੋਕੇ, ਤਹਿਸੀਲ ਲੋਪੋਕੇ ਜਿਲ੍ਹ ਸਾਰ ਵਾਸਾਆਨ ਪਿਡ ਵਰਕ, ਭਾਰਸਾਲ ਲੰਧਕ ਜਿਲ੍ਹਾ ਅੰਮ੍ਰਿਤਸਰ ਦੀ ਹਾਜਰੀ ਲੌੜੀਂਦੀ ਹੈ। ਉਪਰੋਕਤ ਕੇਸ ਤਕਸੀਮ ਭੂਮੀ ਸਬੰਧੀ ਇਸ ਅਦਾਲਤ ਨੂੰ ਯਕੀਨ ਹੋ ਚੁੱਕਾ ਹੈ ਕਿ ਉਪਰੋਕਤ ਊਤਰਵਾਦੀ ਧਿਰ ਦੀ ਇਤਲਾਹ ਾਧਾਰਨ ਤਰੀਕੇ ਨਾਲ ਨਹੀਂ ਹੋ ਸਕਦੀ। ਇਸ ਲਈ ਇਸ ਇਸ਼ਤਿਹਾਰ ਰਾਹੀਂ ਉਤਰਵਾਦੀ ਧਿਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਅਸਾਲਤਨ ਜਾਂ ਵਕਾਲਤਨ ਮਿਤੀ 23/08/2023 ਨੂੰ ਸਵੇਰੇ 11:00 ਵਜੇ ਨਿਮਨ ਹਸਤਾਖਰ ਦੀ ਅਦਾਲਤ ਵਿੱਚ ਾਜਰ ਹੋਵੇ। ਹਾਜਰ ਨਾ ਆਉਣ ਦੀ ਸਰਤ ਵਿੱਚ ਨਿਯਮ ਮਨਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਨੁਸਾਰ ਅਗਲੀ ਕਾਰਵਾਈ ਅਸਲ ਵਿਚ ਲਿਆਦੀ ਜਾਵਗੀ ਇਹ ਇਸ਼ਤਿਹਾਰ ਅੱਜ ਮਿਤੀ 19–07–2023 ਨੂੰ ਮੇਰੇ ਹਸਤਾਖ਼ ਹਿੱਤ ਅਦਾਲਤੀ ਮੋਹਰ ਨਾਲ ਜਾਰੀ ਕੀਤਾ ਗਿਆ। ਜਿਲ੍ਹਾ ਮਾਲ ਅਫਸਰ-ਕਮ-ਸਹਾਇਕ ਕਲੈਕਟਰ ਦਰਜਾ ਪਹਿਲ

ਨੰਬਰ[°]: ਰੀਡਰ/61 (ਐਨ.ਆਰ.ਆਈ.ਫ਼ਾਸਟ ਟਰੈਕ ਕੋਰਟ ਮਿਤੀ : 27/07/23 ਬਾ ਅਦਾਲਤ ਰਾਮ ਕ੍ਰਿਸ਼ਨ, ਜਿਲ੍ਹਾ ਮਾਲ ਅਫਸਰ-ਕਮ-ਸਹਾਇਕ ਕੁਲੈਕਟਰ ਦਰਜਾ ਪਹਿਲਾ (ਐਨ*.*ਆਰ*.*ਆਈ. ਫਾਸਟ ਟਰੈਕ ਕੋਰਟ) ਅੰਮ੍ਰਿਤਸਰ।

ਕੇਸ ਨੰਬਰ Others Cases/15/2022 ਦਾਇਰ ਮਿਤੀ : 01.04.2022 ੂ ਕਿਸਮ ਮੁਕੱਦਮਾ : ਤਕਸੀਮ ਭੂਮੀ

ਪਿੰਡ : ਵੈਜੋਕੇ ਤਹਿਸੀਲ : ਲੋਪੋਕੇ, ਜਿਲ੍ਹਾ ਅੰਮ੍ਰਿਤਸਰ। ਤਾਰੀਖ ਪੇਸ਼ੀ : 23.08.2023 ਕੇਸ ਅਨੁਵਾਨ : ਸਾਹਿਬ ਸਿੰਘ ਬਨਾਮ ਦਿਲਬਾਗ ਸਿੰਘ ਆਦਿ ਵਿਸਾ: ਤਕਸੀਮ ਭਮੀ ਦੇ ਕੇਸ ਵਿੱਚ ਹਾਜ਼ਰੀ ਸਬੰਧੀ।

ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ Sahib Singh son of S. Arjan Singh resident of 57, Bedford Road, West BROMWICH B71, 2RT London at resent resident of village Sanghna Tehsil and District Amritsar ਨੇ ਤਕਸੀਮ ਭਮੀ ਦੀ ਦਰਖਾਸਤ ਪੰਜਾਬ ਲੈਂਡ ਰੈਵੀਨਿਉ ਐਕਟ 1887 ਦੀ ਧਾਰਾ 111 ਤਹਿਤ ਬਾਬਤ ਭੂਮੀ ਰਕਬਾ 4 ਕਨਾਲ 18 ਮਰਲੇ, ਖੇਵਟ ਨੰਬਰ: 113, ਖਤੌਨੀ ਨੰਬਰ 155 ਮਸਰਾ ਨੰਬਰ 31//26/1 ਮਿਨ ਲੈਹਦਾ (2−9), 31//26/1 ਮਿਨ ਰੜਦਾ (2–9) ਪਿੰਡ ਵੈਰੋਕੇ (ਹੈਦਬਸਤ ਨੰਬਰ 166, ਜਮਾਂਬੰਦੀ ਸਾਲ 2019–2020) ਤਹਿਸੀਲ ਲੋਪੋਕੇ, ਜਿਲ੍ਹਾ ਅੰਮ੍ਰਿਤਸਰ ਨੇ ਨਿਮਨ ਸਤਾਖਰ ਦੀ ਅਦਾਲਤ ਵਿੱਚ ਦਾਇਰ ਕੀਤੀ ਹੈ ਜਿਸ ਵਿੱਚ (1 ਉਤਰਵਾਦੀ ਧਿਰ ਨੰਬਰ:5 ਹਰਭਜਨ ਸਿੰਘ ਪੁੱਤਰ ਤੇਜਾ ਸਿੰਘ, (2 . ਤੇਤਰਵਾਦੀ ਧਿਰ ਨੰਬਰ:6 ਧੀਰਾ ਸਿੰਘ ਪੱਤਰ ਤੇਜਾ ਸਿੰਘ. (3 ਤਰਵਾਦੀ ਧਿਰ ਨੰਬਰ:7 ਜਗੀਰੋ ਪੁੱਤਰੀ ਤੇਜਾ ਸਿੰਘ, (4 ਉਤਰਵਾਦੀ ਧਿਰ ਨੰਬਰ:8 ਹਰਬੰਸ ਕੌਰ ਪੁੱਤਰੀ ਤੇਜਾ ਸਿੰਘ ਸਾਰੇ -ਵਾਸੀਆਨ ਪਿੰਡ ਵੈਰੋਕੇ, ਤਹਿਸੀਲ ਲੋਪੋਕੇ ਜਿਲ੍ਹਾ ਅੰਮਿਤਸਰ ਦੀ ਹਾਜਰੀ ਲੋੜੀਂਦੀ ਹੈ। ਰੇ ਮਹਾਰ ਕੈਸ ਤਕਸੀਮ ਭਮੀ ਸਬੰਧੀ ਇਸ ਅਦਾਲਤ ਨੂੰ ਯਕੀਨ ਹੋ

ਚੁਧਰਕਤ ਕੰਮ ਤਕਸੀਸ ਭੂਸੀ ਸੰਖਪੀ ਇਸ ਅਦਾਲਤ ਨੂੰ ਯਕਾਨ ਹ ਚੁੱਕਾ ਹੈ ਕਿ ਉਪਰੋਕਤ ਉਤਰਵਾਦੀ ਧਿਰ ਦੀ ਇਤਲਾਹ ਸਾਧਾਰਨ ਤਰੀਕੇ ਨਾਲ ਨਹੀਂ ਹੋ ਸਕਦੀ। ਇਸ ਲਈ ਇਸ ਇਸ਼ਤਿਹਾਰ ਰਾਹੀਂ ਉਤਰਵਾਦੀ ਧਿਰ ਨੂੰ ਸਚਿਤ ਕੀਤਾ ਜਾਂਦਾ ਹੈ ਕਿ ਉਹ ਅਸਾਲਤਨ ਜਾਂ ਵਕਾਲਤਨ ਮਿਤੀ 23/08/2023 ਨੂੰ ਸਵੇਰੇ 11:00 ਵਜੇ ਨਿਮਨ ਹਸਤਾਖਰ ਦੰ ਅਦਾਲਤ ਵਿੱਚ ਹਾਜਰ ਹੋਵੇ। ਹਾਜਰ ਨਾ ਆਉਣ ਦੀ ਸਰਤ ਵਿੱਚ ਨਯਮਾਂ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਇਸ਼ਤਿਹਾਰ ਅੱਜ ਮਿਤੀ 19-07-2023 ਨੂੰ ਮੇਰੇ ਸਤਾਖਰ ਹਿੱਤ ਅਦਾਲਤੀ ਮੋਹਰ ਨਾਲ ਜਾਰੀ ਕੀਤਾ ਗਿਆ। ਜਿਲ੍ਹਾ ਮਾਲ ਅਫਸਰ-ਕਮ-ਸਹਾਇਕ ਕੁਲੈਕਟਰ ਦਰਜਾ ਪਹਿਲ

(ਐਨ.ਆਰ.ਆਈ.ਫ਼ਾਸਟ ਟਰੈਕ ਕੋਰਟ ਨੰਬਰ : ਰੀਡਰ/68 ਮਿਤੀ : 27/07/23

COURT NOTICE IN THE COURT OF

Ms. Rasveen Kaur Judicial Magistrate First Class-18, Jalandhai CHOLAMANDALAM INVESTMENTS AND FINANCE COMPANY LIMITED

> SUSHIL KUMAR CNR No. PBJL03-003086-2022 Next Date: - 21-09-2023

NACT/774/2022 **PUBLICATION ISSUED TO:** SUSHIL KUMAR

SON OF SHAM SINGH, RESIDENT OF VILLAGE MEHLANWAL, DISTRICT HOSHIARPUR-146110

In above titled case, the accused could not be served. It is ordered that accused should appear in person or through counsel on 21-09-2023 at 10a.m.

For details logon to https://highcourtchd.gov.in/? trs=district notice& district=Jalandha **Judicial Magistrate**

First Class-18 Jalandhar Dated, this day of 02-08-2023

COURT NOTICE

IN THE COURT OF Sh. Akashdeep Singh Malwai Judicial Magistrate First Class-12, Jalandhar

CHOLAMANDALAM **INVESTMENTS AND FINANCE COMPANY LIMITED**

PARMINDER KAUR CNR NO. PBJL03-017356-2022 NEXT DATE:- 19-10-2023

PUBLICATION ISSUED TO: PARMINDER KAUR W/O PARAMJIT SINGH R/O H.NO 717-A, KACHE QUATAR, MOHALLA JAGATPURA, CIVIL OPPOSITE

HOSPITAL, HOSHIARPUR n above titled case, the accused could not be served. It is ordered that accused should appear in person or through counsel on 19-10-2023 at 10.00 a.m. For details logon to

https://highcourtchd.gov.in/?trs=district notice& district=Jalandhar **Judicial Magistrate First Class-12**

Jalandhar Dated, this day of 09-08-2023

COURT NOTICE IN THE COURT OF

Sh. Akashdeep Singh Malwai Judicial Magistrate First Class-12, Jalandhar

OVERTAKE VISIONS Vs. **ANIL DHADWAL**

CNR NO. PBJL03-003441-2021 NEXT DATE:- 17-10-2023 PUBLICATION ISSUED TO: ANIL DHADWAL

S/O NARINDER SINGH DHADWAL R/O HNO. 75/2 GOBIND NAGAR FATEHGARH CHUNGI HOSHIARPUR n above titled case, the accused could no

should appear in person or through counsel on 17-10-2023 at 10.00 a.m. For details logon to https://highcourtchd.gov.in/?trs=district

be served. It is ordered that accused

notice& district=Jalandhar **Judicial Magistrate First Class-12**

Jalandhar Dated, this day of 08-08-2023

ਬਾ ਅਦਾਲਤ ਰਾਮ ਕ੍ਰਿਸ਼ਨ, ਜਿਲ੍ਹਾ ਮਾਲ ਅਫਸਰ-ਕਮ-ਸਹਾਇਕ ਕੁਲਕਟਰ ਦਰਜਾ ਪਹਿਲਾ (ਐਨ.ਆਰ.ਆਈ. ਫਾਸਟ ਟਰੈਕ ਕੋਰਟ) ਅੰਮਿਤਸਰ। ਕੇਸ ਨੰਬਰ Others Cases/9/2022 ਦਾਇਰ ਮਿਤੀ : 22.03.2022

ਕਿਸਮ ਮੁਕੱਦਮਾ : ਤਕਸੀਮ ਭੂਮੀ ਪਿੰਡ : ਵੈਰੋਕੇ

ਪਿੰਡ : ਵੈਰੋਕੇ ਤਹਿਸੀਲ : ਲੋਪੌਕੇ, ਜਿਲ੍ਹਾ ਅੰਮ੍ਰਿਤਸਰ ਤਾਰੀਖ ਪੇਸ਼ੀ : 2,3,8,2023 ਕੇਸ ਅਨੁਵਾਨ : ਸਾਹਿਬ ਸਿੰਘ ਬਨਾਮ ਦਿਲਬਾਗ ਸਿੰਘ ਆਦਿ ਵਿਸਾ: ਤਕਸੀਮ ਭੂਮੀ ਦੇ ਕੰਸ ਵਿੱਚ ਹਾਜ਼ਰੀ ਸਬੰਧੀ। ਹਰ ਆਮ ਅਤੇ ਬਾਸ ਨੂੰ ਸ਼ਚਿਤ ਕੀਤਾ ਜਾਂਦਾ ਹੈ ਕਿ Sahib Singh son of S. Arjan Singh resident of 57, Bedford Road, West BROMWICH B71, 2RT London at Present recitant of village Sangha Papil ager present resident of village Sanghna Tehsil and District Amritsar ਨੇ ਤਕਸੀਮ ਭੂਮੀ ਦੀ ਦਰਖਾਸਤ ਪੰਜਾਬ ਲੈਂਡ ਰੈਵੀਨਿਊ ਐਕਟ 1887 ਦੀ ਧਾਰਾ 111 ਤਹਿਤ ਬਾਬਤ ਭੂਮੀ ਰਕਬਾ 29 ਕਨਾਲ 5 ਮਰਲੇ, ਖੇਵਟ ਨੰਬਰ: 107, ਖਤੌਨੀ ਨੰਬਰ 144, 145 ਖਸਾਰਾ ਨੰਬਰ 11//11/2 ਸਿੰਨ (4-0), 20//10 ਸਿੰਨ (4-0), 20//2(7-11), 20//7/2 (1-6), 20//8(8-0), 11/ 11/2 ਸਿੰਨ (0-8), 20//10 ਸਿੰਨ (4-0), ਪਿੰਡ ਵੇਰੇਕ (ਦਿਖਸਤ ਨੰਬਰ 166, ਜਮਾਬੰਦੀ ਸਾਲ 2019-2020) ਤਹਿਸੀਲ ਲੰਪੰਕ, ਜਿਲ੍ਹਾ ਅੰਮ੍ਰਿਤਸਰ ਨੰ ਨਿਮਨ ਹਸਤਾਖਰ ਦੀ ਅਦਾਲਤ ਵਿੱਚ ਦਾਇਰ ਕੀਤੀ ਹੈ ਜਿਸ ਵਿੱਚ (1) ਉਤਰਵਾਦੀ ਧਿਰ ਨੰਬਰ: ਸਗਤਾਰ ਸਿੰਘ ਪੁੱਤਰ ਕਸਮੀਰ ਸਿੰਘ, (2) ਉਤਰਵਾਦੀ ਧਿਰ ਨੰਬਰ: ਸਗਤਾਰ ਸਿੰਘ ਪੁੱਤਰ ਕਸਮੀਰ ਸਿੰਘ, (3) ਉਤਰਵਾਦੀ ਧਿਰ ਨੰਬਰ: ਸੁਲਲਵੰਤ ਸਿੰਘ ਪੁੱਤਰ ਕਸ਼ੀਰ ਸਿੰਘ, (4) ਉਤਰਵਾਦੀ ਧਿਰ ਨੰਬਰ: ਨਿਸ਼ਨ ਪੁੱਤਰ ਗੁਰਮੁੱਖ ਸਿੰਘ, (4) ਉਤਰਵਾਦੀ ਧਿਰ ਨੰਬਰ: ਨਿਸ਼ਨ ਸਿੰਘ ਪੁੱਤਰ ਕੁਰਮੁੱਖ ਸਿੰਘ, (4) ਉਤਰਵਾਦੀ ਧਿਰ ਨੰਬਰ: ਸਿੰਘ ਸਿੰਘ ਪੁੱਤਰ ਕਰਤਾਰ ਸਿੰਘ, (6) ਉਤਰਵਾਦੀ ਧਿਰ ਨੰਬਰ: ਸਿੰਘ ਸੁੱਖਤਰ ਕਰਤਾਰ ਸਿੰਘ, (8) ਉਤਰਵਾਦੀ ਧਿਰ ਨੰਬਰ: ਸਿੰਘ ਪੁੱਤਰ ਕਰਤਾਰ ਸਿੰਘ, (8) ਉਤਰਵਾਦੀ ਧਿਰ ਨੰਬਰ: ਸਿੰਘ ਪੁੱਤਰ ਦਲੀਪ ਸਿੰਘ, (9) ਉਤਰਵਾਦੀ ਧਿਰ ਨੰਬਰ: 11 ਮੰਗਲ ਸਿੰਘ ਪੁੱਤਰ ਦਲੀਪ ਸਿੰਘ, (9) ਉਤਰਵਾਦੀ ਧਿਰ ਨੰਬਰ: 12 ਬਲਵੰਤ ਸਿੰਘ ਪੁੱਤਰ ਦਲੀਪ ਸਿੰਘ, ਸਾਰੇ ਵਾਸੀਆਨ ਪਿੰਡ ਰੇਕਰ: 12 ਬਲਵੰਤ ਸਿੰਘ ਪੁੱਤਰ ਦਲੀਪ ਸਿੰਘ ਸਾਰੇ ਵਾਸੀਆਨ ਪਿੰਡ 144, 145 ਖਸਰਾ ਨੰਬਰ 11//11/2 ਮਿਨ (4–0), 20//10 ਮਿਨ ਨੰਬਰ:12 ਬਲਵੰਤ ਸਿੰਘ ਪੁੱਤਰ ਦਲੀਪ ਸਿੰਘ ਸਾਰੇ ਵਾਸੀਆਨ ਪਿੰਛ ਵੈਰੋਕੇ. ਤਹਿਸੀਲ ਲੌਪੋਕੇ ਜਿਲਾ ਐਮਿਤਸਰ ਦੀ ਹਾਜਰੀ ਲੌੜੀਂਦੀ ਹੈ ਵੇਕੰਕ, ਤਹਿਸੀਲ ਲੱਪਕੇ ਜਿਲ੍ਹਾ ਅੰਮ੍ਰਿਤਸਰ ਦੀ ਹਾਰਸੀ ਲੱਡੀਦੀ ਹੈ। ਉਪਰਿਕਤ ਕੇਸ ਤਕਸੀਮ ਭੂਮੀ ਸਬੰਧੀ ਇਸ ਅਦਾਲਤ ਨੂੰ ਯਕੀਨ ਹੋ ਚੁੱਕਾ ਹੈ ਕਿ ਉਪਰਕਤ ਉਤਰਵਾਦੀ ਧਿਰ ਦੀ ਇਤਲਾਹ ਸਾਧਾਰਨ ਤਰੀਕੇ ਨਾਲ ਨਹੀਂ ਹੋ ਸਕਦੀ ਇਸ ਲਈ ਇਸ ਇਸ਼ਤਿਹਾਰ ਰਾਹੀਂ ਉਤਰਵਾਦੀ ਧਿਰ ਨੂੰ ਮੁਚਿਤ ਕੀਤਾ ਜਾਂਦਾ ਹੈ ਕਿ ਉਹ ਅਸਾਲਤਨ ਜਾਂ ਵਕਾਲਤਨ ਮਿਤੀ 23/08/2023 ਨੂੰ ਸਵੇਗੇ 11:00 ਵਜੇ ਨਿਨਾ ਹਸਤਾਖਰ ਦੀ ਅਦਾਲਤ ਵਿੱਚ ਹਾਜਰ ਹੋਵੇ। ਹਾਜਰ ਨਾ ਆਉਣ ਦੀ ਸੂਰਤ ਵਿੱਚ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਇਸ਼ਤਿਹਾਰ ਅੱਜ ਮਿਤੀ 19-07-2023 ਨੂੰ ਮਿਰ ਹਸਤਾਖਰ ਹਿੱਤ ਅਦਾਲਤੀ ਮੋਹਰ ਨਾਲ ਜਾਰੀ ਕੀਤਾ ਗਿਆ।
ਜਿਲ੍ਹਾ ਮਾਲ ਅਫਸਰ-ਕਾਰ-ਸਪਾਇਕ ਕੁਲੈਕਟਰ ਦਰਜਾ ਪਹਿਲਾ ਨੰਬਰ : ਗੈਡਰ/62 (ਐਨ ਆਰ ਆਈ ਫਾਸਟ ਟਰੈਕ ਕੋਰਟ)
ਮਿਤੀ : 27/07/23 ਅੰਮ੍ਰਿਤਸਰ

ਬਾ ਅਦਾਲਤ ਰਾਮ ਕ੍ਰਿਸ਼ਨ, ਜਿਲ੍ਹਾ ਮਾਲ੍ਹ ਅਫਸਰ-ਕਮ-ਸਹਾਇਕ

ਬਾ ਅਦਾਲਤ ਰਾਮ ਕ੍ਰਿਸ਼ਨ, ਜ਼ਿਲ੍ਹਾ ਮਾਲ ਅਫਸਰ-ਕਮ-ਸਹਾਇਕ ਕੁਲੈਕਟਰ ਦਰਜਾ ਪਹਿਲਾ (ਐਨ.ਆਰ.ਆਈ. ਦਾਸ਼ ਟਰੈਕ ਕੌਰਟ) ਅੰਮ੍ਰਿਤਸਰ। ਕੌਸ ਨੰਬਰ Others Cases/12/2022 ਦਾਇਰ ਮਿਤੀ: 25.03.2022 ਕਿਸਮ ਮੁਕੱਦਮਾ: ਤਕਸੀਮ ਭੂਮੀ ਪਿੰਡ: ਦੌਰੈਕ ਤਰਿਸ਼ੀਲ: ਲੰਪੋਫ, ਜ਼ਿਲ੍ਹਾ ਅੰਮ੍ਰਿਤਸਰ। ਤਾਰੀਖ ਪੰਜੀ: 23.08.2023 ਕੌਸ ਅਨੁਵਾਨ: ਸਾਹਿਬ ਸਿੰਘ ਸਨਾਮ ਦਿਲਬਾਗ ਸਿੰਘ ਆਦਿ ਵਿਜ਼ਾ: ਤਕਸੀਮ ਭੂਮੀ ਦੇ ਕੌਸ ਵਿੱਚ ਹਾਤਰੀ ਸਬੰਧੀ। ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ Sahib Singh son of S. A/jan Singh resident of 57, Bedford Road, West BROMWICH B71, 2RT London at present resident of village Sanghna Tehsii and

ਨੰਬਰ : ਰੀਡਰ/65 ਮਿਤੀ : 27/07/23 ਸਨਮੁਖ ਸ੍ਰੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)





ਪੰਜਵੀਂ ਮੰਜਿਲ, ਗੁਲਮੋਹਰ ਸਿਟੀ ਐਕਸਟੈਸ਼ਨ, ਡੇਰਾਬੱਸੀ, ਜਿਲ੍ਹਾ ਐਸ.ਏ.ਐਸ. ਨਗਰ (ਪੰਜਾਬ) ਵਿਸ਼ਾ : ਮਕਾਨ ਨੂੰ 1255, ਸੈਕਟਰ 8-ਸੀ, ਚੰਡੀਗੜ੍ਹ ਦੇ 33.33 ਫੀਸਦੀ ਹਿਸਾ ਸ੍ਰੀ ਯਸ਼ ਪੌਲ ਸੋਈ ਦੀ ਬਿਨਾ ਵਸੀਅਤ ਮੌਤ ਮਿਤੰ ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਤਰੂਣ ਸ਼ਰਮਾ ਉਸ ਦੀ ਪਤਨੀ ਰਾਣੀ ਅਤੇ ਆਪਣੇ ਪੋਤੇਆਂ ਯੁਵਰਾਜ 02.04.2022 ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ। 02.04.2022 ਦੇ ਆਖਾਰ 3 ਤਰਦਨਿ ਕਰਨ ਸੰਕਰ। ਆਮ ਜਨ ਸਪਾਰਨ ਤੇ ਸਾਰੇ ਸੰਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਮਕਾਨ ਨੂੰ 12.55, ਸੈਕਟਰ 8– ਸੀ, ਚੰਡੀਗੜ੍ਹ ਜਿਸ ਦਾ ਫਾਈਲ ਨੂੰ ਆਰਪੀ–781 ਹੈ, ਦਾ 33.33 ਅਤੇ ਰੁਦਰ ਨੂੰ ਆਪਣੀ ਸਾਰੀ ਚੱਲ-ਅੱਚਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਅੱਜ ਤੋਂ ਬਾਅਦ ਮੇਰੇ ਲੜਕੇ ਤਰੂਣ ਸ਼ਰਮਾ, ਉਸ ਦੀ ਪਤਨੀ ਰਾਣੀ ਫੀਸਦੀ ਹਿੱਸਾ ਸੀ ਯਸ਼ ਪੌਲ ਸੋਈ ਦੇ ਨਾਂ ਹੈ।

Nact/1042/2022

NOTICE TO:

05.09.2023.

Amritsar

Gurdaspur.

10.00 a.m.

ਜਨਤਕ ਨੋਟਿਸ

ਮੈਂ, ਅਰੂਣ ਸ਼ਰਮਾ (ਆਧਾਰ ਨੰ: 9376 9681

0500) ਪੁੱਤਰ ਸ੍ਰੀ ਮਦਨ ਲਾਲ ਸ਼ਰਮਾ ਵਾਸੀ ਫਲੈਟ

ਨੰ: 188 (ਐਮ.ਆਈ.ਜੀ. ਸੁਪਰ), ਬਲਾਕ ਬੀ-8,

ਅਤੇ ਉਨ੍ਹਾਂ ਦੇ ਬੱਚਿਆਂ ਨਾਲ ਲੈਣ-ਦੇਣ ਕਰਨ ਵਾਲਾ

COURT NOTICE

In the court of Ms. KAMALDEEP KAUR,

CNR No. :- PBAS030082982022

Next Date: - 05.09.2023

Judicial Magistrate 1st Class, Amritsar.

M/S Aneia Food Products unit -1, A001-Nev

its partner Sh. Aman Aneja son of Madan La

Aneja resident of 437-Green Avenu

Versus

M/S Kapila Trading Co

U/S 138 NEGOTIABLE INSTRUMENTS ACT

Vivek Kapila son of Late Krishan Kumai

Kapila, resident of House No. B-1/233, Nea

xis Bank, Kohara Road, Sahnewal, Distric

Whereas complaint has been made before me

that the above said accused has committed (or

uspected to have committed the offence pur shable under section 138 of Negotiable Instru

ment Act and has been returned to warrant o

arrest thereupon issued that the said accuse annot be found and wheres it has been show

to my satisfaction that the said accused has ab

conded (or is concealing hit self to avoid the ervice of the said warrant)

used is required to appear before this Court (or before me) to answer said complaint on

For details logon to https://highcourtchd.gov.in

Civil Courts, Amritsar

IN THE COURT OF

Sh. Supinder Singh

Civil Judge

(Junior Division) Amritsar.

CNR NO. PBAS02-0000602019

Kulwant Kaur w/o Manjit

singh r/o 345, East Mohan

Nagar, Sultanwind Gate,

Versus

Chanan singh s/o Bawa singh r/o

Village Gadian Distt. Gurdaspur.

Notice to Defendants: (civil suit)

7. Chanan singh s/o Bawa

singh r/o Village Gadian Distt.

In above titled pettiton the

defendant could not be served. It

is ordered that the defendant

should appear in the person or

through counsel on 07/11/23 at

For details Logon to:

https://highcourtchd.gov.in/

?trs=district_notice&district=amritsar

Civil Judge Junior Division-

ਬਾ ਅਦਾਲਤ ਰਾਮ ਕ੍ਰਿਜ਼ਨ, ਜ਼ਿਲ੍ਹਾ ਮਾਲ ਅਫਸਰ-ਕਮ-ਸਹਾਇਰ ਕੁਲੈਕਟਰ ਦਰਜਾ ਪਹਿਲਾ (ਐਨ.ਆਰ.ਆਈ: ਵਾਸਟ ਟਰੇਕ ਕੋਰਟ) ਅੰਮ੍ਰਿਤਸਰ। ਕੇਸ ਨੰਬਰ Others Cases/11/2022 ਦਾਇਰ ਮਿਤੀ: 22.03.2022

ਧਰ ਨੱਬਰ: ਬਲਵਾਂ ਸਾੰਘ, (5) ਉਤਰਵਾਦੀ ਧਿਰ ਨੰਬਰ: ਮਗਲ ਸਿੰਘ ਪੁੰਤਰਾ ਦਲਾਂਹੀ ਸਿੰਘ, (6) ਉਤਰਵਾਦੀ ਧਿਰ ਨੰਬਰ: ਖਲਵਾਂਤ ਸਿੰਘ ਪੁੰਤਰ ਦਲਾਂਹੀਰ ਸਿੰਘ, (7) ਉਤਰਵਾਦੀ ਧਿਰ ਨੰਬਰ: ਬਲਵਾਂਤ ਕੰਧ ਪਤਨੀ ਅਮਰੀਕ ਸਿੰਘ, (8) ਉਤਰਵਾਦੀ ਧਿਰ ਨੰਬਰ: 10 ਸਾਹਿਬ ਸਿੰਘ, (10) ਉਤਰਵਾਦੀ ਧਿਰ ਨੰਬਰ: 11 ਦੇਕਲ ਸਿੰਘ, (11) ਉਤਰਵਾਦੀ ਧਿਰ ਨੰਬਰ: 12 ਜਗਤਾਰ ਸਿੰਘ ਪੁੰਤਰਾ ਜਗਤਾਰ ਸਿੰਘ, (12) ਉਤਰਵਾਦੀ ਧਿਰ ਨੰਬਰ: 12 ਜਗਤਾਰ ਸਿੰਘ ਪੁੰਤਰਾ ਜਗਤਾਰ ਸਿੰਘ, (13) ਉਤਰਵਾਦੀ ਧਿਰ ਨੰਬਰ: 13 ਕਰਤਾਂਸ ਸਿੰਘ ਪੁੱਤਰ ਜਗਤਾਰ ਸਿੰਘ, (14) ਉਤਰਵਾਦੀ ਧਿਰ ਨੰਬਰ: 14 ਜਗਤਾਰ ਸਿੰਘ ਪੁੱਤਰ ਜਗਤਾਰ ਸਿੰਘ, (14) ਉਤਰਵਾਦੀ ਧਿਰ ਨੰਬਰ: 15 ਸਵਿੰਦਰ ਕੰਧ ਪਤਰੀ ਅਜੀਤ ਸਿੰਘ; (15) ਉਤਰਵਾਦੀ ਧਿਰ ਨੰਬਰ: 15 ਸਵਿੰਦਰ ਕੰਧ ਪਤਰੀ ਅਜੀਤ ਸਿੰਘ; (15) ਉਤਰਵਾਦੀ ਧਿਰ ਨੰਬਰ: 15 ਸਵਿੰਦਰ ਕੰਧ ਪਤਰੀ ਅਜੀਤ ਸਿੰਘ; (15) ਉਤਰਵਾਦੀ ਧਿਰ ਨੰਬਰ: 15 ਸਵਿੰਦਰ ਕੰਧ ਪਤਰੀ ਅਜੀਤ ਸਿੰਘ; (15) ਉਤਰਵਾਦੀ ਧਿਰ ਨੰਬਰ: 15 ਸਵਿੰਦਰ ਕੰਧ ਪਤਰੀ ਅਜੀਤ ਸਿੰਘ; (15) ਉਤਰਵਾਦੀ ਧਿਰ ਨੰਬਰ: 15 ਸਵਿੰਦਰ ਸਿੰਘ; ਸਿੰਘ; ਸਿੰਘ; ਕਵਾਰ ਕਰਨਾ ਤੋਂ ਤੰਗਾ ਹੈ ਕਿ ਉਪਰੰਤਰ ਮੁਤਰਾ ਸਿੰਘ ਸਾਹਾ ਕਾਰੀ ਨੂੰ ਤਰਵਾਦੀ ਪਿਰ ਨੂੰ ਸ਼ਚਿਤ ਕੀਤਾ ਜਾਂਦਾ ਹੈ ਕਿ ਉਹ ਸਾਂਸਲਤਰ ਜਾਂਦੇ ਕਾਰਨਾਤਰ ਮਿਤੀ 23/08/2023 ਨੂੰ ਸਵੇਗੇ 11:00 ਵਜੋਂ ਨਿਮਨ ਹਸਤਾਖਰ ਦੀ ਮਾਦਲਤ ਵਿੱਚ ਹਾਜਰ ਹੋਵੇਂ। ਹਾਜਰ ਨਾ ਆਉਣ ਦੀ ਸ਼ਹਤ ਵਿੱਚ ਨਿਯਮਾਂ ਅਨੁਸਾਰ ਅਗਗੀ ਕਾਰਵਾਈ ਅਮਲ ਵਿੱਚ ਲਿਆਂ ਸਿੰਗਤਾਰਾ ਸਰਤਾਖਰ ਪਿੰਤ ਆਦਲਤੀ ਮਿਹਰ ਨਾਲ ਜਾਰੀ ਕੀਤਾ ਗਿਆ! ਜਿਲ੍ਹਾ ਮਾਲ ਅਫਸਰ-ਕਮ-ਸਹਾਇਕ ਕੁਲੈਕਟਰ ਦਰਜਾ ਪਹਿਲਾ ਨੰਬਰ : ਕੀਡਰ/64 ਮਿਤੀ: 2 7/07/23

Supinder Singh

ਕਿਸਮ ਮੁਕੱਦਮਾ : ਤਕਸੀਮ ਭੂਮੀ ਪਿੰਡੂ : ਵੈਰਕੇ

Amritsar

Judicial Magistrate 1st Class

Next date: 07/11/23

Proclamation is hereby made that the said ac

ਅੱਗੇ ਤੋਂ ਖੁਦ ਆਪਣਾ ਜਿੰਮੇਵਾਰ ਹੋਵੇਗਾ।

ਸੀਮਤੀ ਦੋਰੋਥੀ ਅੰਨ ਸੋਈ ਅਤੇ ਹੋਰਾਂ ਨੇ ਦਸਿਆ ਹੈ ਕਿ ਸਵ. ਸੰ ਗ੍ਰੀਸਤ। ਦਰਗ ਅਨ ਸਟੀ ਅਤੇ ਹੋਓ ਨੇ ਦਸਆ ਹੈ ਜ਼ਿਲਾਂ ਹੈ। ਯਸ਼ ਪੱਲ ਸੋਈ ਦੀ ਮੌਤ ਮਿਤੀ ਹ2 04 2022 ਨੂੰ ਹੋ ਚੁੱਕੀ ਹੈ। ਪਿਛੇ ਹੇਠ ਮੁਤਾਬਕ ਕਾਨੂੰਨੀ ਵਾਰਸ ਛਡ ਗਏ ਹਨ : 1. ਦੌਰੋਥੀ ਐਨ ਸੁੱਈ-ਪਤਨੀ, 2. ਰਾਜਾ ਪੱਲ ਸੋਈ-ਪੁੱਤਰ, 3. ਸੁਨੀਲ ਪੱਲ ਸੋਈ-

ਤੂਤਰਾ ਹੁਣ, ਸ੍ਰੀਮਤੀ ਦੌਰੋਬੀ ਅਨ ਸੋਈ, ਰਾਜਾ ਪੋਲ ਸੋਈ, ਸੁਨੀਲ ਪੋਲ ਸੋਈ ਨੇ ਇਸ ਦਫਤਰ ਵਿਖੇ ਉਪਰੋਕਤ ਪਲਾਟ/ਮਕਾਨ ਦੇ 33.33 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸ ਕਿ ਕਰ ਨਾ ਤੱਧਦਾਲ ਕਰਨ ਲਈ ਕਨਤਾ ਕੀਤੀ ਹੈ। ਜਿਕਰੀ ਕਿਸ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ ਸੈਕਟਰ 17, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ

ਭਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ ਸਬੈਧਤ ਦਸਤਾਵੇਜ ਦੇ ਨਾਲ ਨਿਮਨਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨ ਅਨੁਸਾਰ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ ਦਾਅਵੇ ਨੂੰ ਮੈਨਿਆ ਨਹੀਂ ਜਾਵੇਗਾ। ਸੀ ਸੰਯਮ ਗਰਗ. ਐਚਸੀਐਸ. ਅਸਿਸਟੈਂਟ ਅਸਟੇਟ ਆਫਿਸ

ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ

COURT NOTICE (U/o 5 Rule 20 CPC) IN THE COURT OF Ms. Gurpreet Kaur Civil Judge Junior Division Muktsar Sewa Singh

Gurvinder Kaur CNR No. PBSM02-000456-2023 Next Date 29-08-2023 PUBLICATION ISSUED TO:

Gurvinder Kaur

District Hanumangarh.

Vs.

W/o Hawardeep Singh D/o Balkaran Singh R/o Village 29 STG Peelian Banga Tehsil Peelian Banga

In above titled case, defendant(s)/respondent(s) could not be served. It is ordered that defendant(s)/respondent(s) should appear in person or through counsel on 29-08-2023 at 10a.m.

For details logon to https://highcourtchd.gov.in/? trs=district notice& district=Muktsai Civil Judge **Junior Division Muktsar**

COURT NOTICE In the court of Ms. KAMALDEEP KAUR, Judicial Magistrate 1st Class, Amritsar. Nact/938/2022

CNR No.- PBAS030075352022

Next Date:- 05.09.2023

Dated, this day of 01-08-2023

M/S Aneja Food Products unit -1, A001-New Focal Point, Mehta Food, Amritsar through its partner Sh. Aman Aneja son of Madan La Aneia resident of 437-Green Avenue Versus

U/S 138 NEGOTIABLE INSTRUMENTS ACT NOTICE TO: M/S Kapila Trading Co, through its Prop. Sh Vivek Kapila son of Late Krishan Kuma Kapila, resident of House No. B-1/233, Nea Axis Bank, Kohara Road, Sahnewal, District

M/S Kapila Trading Co

Whereas complaint has been made before n that the above said accused has committee (or) suspected to have committed the offence nishable under section 138 of Negotiable Instrument Act and has been returned t warrant of arrest thereupon issued that the said accused cannot be found and wheres it has been shown to my satisfaction that the said accused has absconded (or is concealing hit self o avoid the service of the said warrant) Proclamation is hereby made that the said

accused is required to appear before this Court (or before me) to answer said complaint on For details logon to https://highcourtchd.gov.in Judicial Magistrate 1st Class

Amritsar COURT NOTICE

In the court of Ms. KAMALDEEP KAUR, Judicial Magistrate 1st Class, Amritsar. Nact/263/2021 CNR No. :- PBAS03001286202

Next Date: 24.08.2023 Smt. Amita W/o Gokal Chand R/O 25/24, Kothi Sham Ji Mal, Gali Balmiki, Hussainpura Chowk, Distt. Amritsar

Versus Smt. Nirmta U/S 138 NEGOTIABLE INSTRUMENTS ACT NOTICE TO:

Smt. Nirmta w/o Ramandeep Singh R/O Village Harike, District Tarn Taran.

Whereas complaint has been made before me that the above said accused has committed (or) suspected to have committee the offence punishable under section 138 of Negotiable Instrument Act and ha been returned to warrant of arres thereupon issued that the said accused cannot be found an wheres it has bee shown to my satisfaction that the said accused has absconded (or is concealing hit self to avoid the service of the said warrant Proclamation is hereby made that the said accused is required to appear before this Court (or before me) to answer said complaint on 24.08.2023. For details logon to https://highcourtchd.gov.ir

?trs=district_notice&district=amritsar Judicial Magistrate 1st Class Amritsar ਬਾ ਅਦਾਲਤ ਰਾਮ ਕਿਸ਼ਨ. ਜਿਲਾ ਮਾਲ ਅਫਸਰ-ਕਮ-ਸਹਾਇਕ

ਬਾ ਅਦਾਲਤ ਰਾਮ ਕ੍ਰਿਸ਼ਨ, ਜਿਲ੍ਹਾ ਮਾਲਾ ਅਫਸਰ-ਕਮ-ਸਹਾਇਕ ਕੁਲੈਕਟਰ ਦਰਜਾ ਪਹਿਲਾ (ਐਨ.ਆਰ.ਆਈ. ਫਾਸਟ ਟਰੇਕ ਕੋਰਟ) ਅੰਮ੍ਰਿਤਸਰ। ਕੇਸ ਨੰਬਰ Others Cases/10/2022 ਦਾਇਰ ਮਿਤੀ: 22.03.2022 ਕਿਸਮ ਮੁਕੱਦਮਾ: ਤਕਸੀਮ ਭੂਮੀ ਪਿੰਡ: ਫੋਰੋਕੇ ਤਹਿਸੀਲ: ਲੌਪੌਕ, ਜਿਲ੍ਹਾ ਅੰਮ੍ਰਿਤਸਰ। ਤਾਰੀਖ ਪੇਸ਼ੀ: 23.08.2023 ਕੇਸ ਅਨੁਵਾਨ: ਸਾਹਿਬ ਸਿੰਘ ਬਨਾਮ ਦਿਲਬਾਗ ਸਿੰਘ ਆਦਿ ਵਿਧਾ: ਕਰਬੀਮ ਭੁਮੀ ਦੇ ਕੇਸ਼ ਵਿੱਚ ਗਾਰਜੀ ਅੰਸੀ।

ਲਾਕਅੰਸ

ਮਿਤੀ: 17-08-2023

present resident of village Sanghna leinsii and District Amritsar ਨੇ ਤਕਾਸੀਸ ਭੂਜੀ ਦੀ ਦਰਖਾਸਤ ਪੰਜਾਬ ਲੌਂਡ ਕੈਵੀਨਿਊ ਐਕਟ 1887 ਦੀ ਧਾਰਾ 111 ਤਹਿਤ ਬਾਬਤ ਭੂਮੀ ਰਕਬਾ 1 ਕਨਾਲ 7 ਮਰਲੇ, ਖੇਵਟ ਨੇਬਰ: 384/376, ਖੇਤੰਨੀ ਨੈਬਰ 581 ਖਸਰਾ ਨੇਬਰ 26//19/1 (1-7), ਪਿੰਡ ਵੇਰੇਕ (ਹੁੰਦਬਸਤ ਨੰਬਰ 166, ਜਮਾਬੰਦੀ ਸਾਲ 2019-2020) ਤਹਿਸੀਲ ਲੌਂਪਰੋ, ਜਿਲ੍ਹਾ ਅੰਮ੍ਰਿਤਸਰ ਨੇ ਨਿਨ, ਰਸਤਾਪਰ ਦੀ ਅਦਾਲਤ ਵਿੱਚ ਦਾਇਰ ਕੀਤੀ ਹੈ ਜਿਸ ਵਿੱਚ (1) ਉਤਰਵਾਦੀ ਧਿਰ ਨੰਬਰ: ਗੁਰਤੇਜ ਸਿੰਘ, (3) ਉਤਰਵਾਦੀ ਧਿਰ ਨੰਬਰ: ਅੰਗਰਜ਼ ਸਿੰਘ ਪੁੰਤਰਾਨ ਸਾਵਕਨ ਸਿੰਘ, (3) ਉਤਰਵਾਦੀ ਧਿਰ ਨੰਬਰ: ਅੰਸਰਜ਼ ਸਿੰਘ ਪੁੰਤਰਾਨ ਲੰਖਾ ਸਿੰਘ, (6) ਉਤਰਵਾਦੀ ਧਿਰ ਨੰਬਰ: ਅੰਸਰਜ਼ ਸਿੰਘ ਪੁੰਤਰਾਨ ਲੰਖਾ ਸਿੰਘ, (6) ਉਤਰਵਾਦੀ ਧਿਰ ਨੰਬਰ: ਅੰਸਰਜ਼ ਸਿੰਘ ਪੁੰਤਰਾਨ ਸੰਬਰ, ਅੰਸਰਜ਼ ਨੰਬਰ: ਕੁਰਤੇਜ਼ ਸਿੰਘ, (3) ਉਤਰਵਾਦੀ ਧਿਰ ਨੰਬਰ: ਅੰਸਰਜ਼ ਸਿੰਘ ਪੁੰਤਰਾਨ ਲੰਖਾ ਸਿੰਘ, (8) ਉਤਰਵਾਦੀ ਧਿਰ ਨੰਬਰ: ਪ੍ਰਕਾਸ਼, (8) ਉਤਰਵਾਦੀ ਧਿਰ ਨੰਬਰ: 14 ਜਸਮਾਲ ਸਿੰਘ, (11) ਉਤਰਵਾਦੀ ਧਿਰ ਨੰਬਰ: 14 ਜਸਮਾਲ ਸਿੰਘ, (11) ਉਤਰਵਾਦੀ ਧਿਰ ਨੰਬਰ: 14 ਜਸਮਾਲ ਸਿੰਘ, (14) ਉਤਰਵਾਦੀ ਧਿਰ ਨੰਬਰ: 16 ਬਣਜੀਤ ਲਿੰਘ ਪੁੰਤਰਾਨ ਜੀਰੀਦਰ ਸਿੰਘ, (13) ਉਤਰਵਾਦੀ ਧਿਰ ਨੰਬਰ: 16 ਬਣਜੀਤ ਕਰਾਨ ਜੀਰੀਦਰ ਸਿੰਘ, (13) ਉਤਰਵਾਦੀ ਧਿਰ ਨੰਬਰ: 16 ਬਣਜੀਤ ਕਰਾਨ ਜੀਰੀਦਰ ਸਿੰਘ, (15) ਉਤਰਵਾਦੀ ਧਿਰ ਨੰਬਰ: 16 ਬਣਜੀਤ ਕਰਾਨ ਜੀਰੀਦਰ ਸਿੰਘ, (15) ਉਤਰਵਾਦੀ ਧਿਰ ਨੰਬਰ: 16 ਬਣਜੀਤ ਨੰਬਰ: 16 ਬਣਜੀਤ ਨੰਬਰ: 16 ਬਣਜੀਤ ਲਿੰਘ ਪੁੰਤਰਾਨ ਜੀਰੀਦਰ ਸਿੰਘ, (13) ਉਤਰਵਾਦੀ ਧਿਰ ਨੰਬਰ: 16 ਬਣਜੀਤ ਕਰਾਨ ਜੀਰੀਦਰ ਸਿੰਘ, (13) ਉਤਰਵਾਦੀ ਧਿਰ ਨੰਬਰ: 16 ਬਣਜੀਤ ਨੰਬਰ:

ਅੰਮ੍ਰਿਤਸਰ ਦੀ ਹਾਜਗੀ ਲੜੀਦੀ ਹੈ। ਉਪਰਕੜ ਕੇਸ਼ ਤਕਸੀਮ ਛੁਸੀ ਸਬੰਧੀ ਇਸ ਅਦਾਲਤ ਨੂੰ ਯਕੀਨ ਹੋ ਤੁੰਕਾ ਹੈ ਕਿ ਉਪਕੇਲਤ ਉਤਰਵਾਦੀ ਧਿਰ ਦੀ ਇਤਲਾਹ ਸਾਧਾਰਨ ਤਰੀਰ ਨਾਲ ਨਹੀਂ ਹੋ ਸਕਦੀ। ਇਸ ਲਈ ਇਸ ਇਸ਼ਤਿਹਾਰ ਰਾਹੀਂ ਉਤਰਵਾਦੀ ਧਿਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਅਸਾਲਤਨ ਜਾਂ ਵਕਾਲਤਨ ਮਿਤੀ 23/08/2023 ਨੂੰ ਸਵੇਰੇ 11:00 ਵਜੇ ਨਿਮਨ ਹਸਤਾਖਰ ਦੀ ਅਦਾਲਤ ਵਿੱਚ ਹਾਜਰ ਹੋਵੇ। ਹਾਜਰ ਨਾ ਆਉਣ ਦੀ ਸੂਰਤ ਵਿੱਚ ਨਿਯੂਮਾਂ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਇਸ਼ਤਿਹਾਰ ਅੱਜ ਮਿਤੀ 19-07-2023 ਨੂੰ ਮੈਰ ਹਸਤਾਖਰ ਹਿੱਤ ਅਦਾਲਤੀ ਮੋਹਰ ਨਾਲ ਜਾਰੀ ਕੀਤਾ ਗਿਆ। ਜਿਲ੍ਹਾ ਮਾਲ ਅਫਸਰ-ਕਮ ਸਹਾਇਕ ਕੁਲੈਕਟਰ ਦਰਜਾ ਪਹਿਲਾ ਨੰਬ : ਰੀਡਟ/63 (ਐਨ.ਆਰ.ਆਈ.ਫਾਸਟ.ਟੈਕੋ.ਕੋਰਟ.) ਮਿਤੀ : 27/07/23 C M Y B

ਰੂਲਾਸੀਵਾਈਡ ਇਸ਼ਤਿਹਾਰ

ADVERTISEMENTS

ਬੇਦਖਲੀ ਨੋਟਿਸ

ਬੰਡਾਲਾ ਪੂਰਾਣਾ ਤਹਿਸੀਲ ਜੀਰਾ ਜਿਲਾ ਫਿਰੋਜਪੁਰ ਨੇ ਆਪਣੇ ਲੜਕੇ ਸੁਖਜਿੰਦਰ ਸਿੰਘ ਨੂੰ ਮੇਰੇ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਸ ਨਾਲ ਲੈਣ-ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ। 🖛 ਮੈਂ ਅਮਰ ਚੰਦ ਪੱਤਰ ਨੰਦ ਸਿੰਘ ਵਾਸੀ ਮਕਾਨ ਨੰਬਰ 503, ਪਿਛੇ 3 ਕੋਠੀਆ, ਚੰਦਰ ਨਗਰ ਸਿਵਲ ਲਾਇਨ, ਲੁਧਿਆਣਾ ਆਪਣੇ ਲੜਕੇ ਜਤਿੰਦਰ ਸਿੰਘ ਉਰਫ ਬੱਬੂ ਨੂੰ ਮੇਰੇ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋ ਬੇਦਖਲ ਕਰਦਾ ਹਾਂ। ਇਸ ਨਾਲ ਲੈਣ ਦੇਣ ਕਰਨ

🕶 ਮੈਂ, ਕਾਂਤ ਕੌਰ ਪਤਨੀ ਸਵ. ਨਿਰਮਲ ਸਿੰਘ ਵਾਸੀ ਪਿੰਡ ਭਟੋਲੀ, ਡਾਕਖਾਨਾ ਚਨੌਲੀ, ਜਿਲਾ ਰੂਪਨਗਰ ਕਹਿਣੇ ਤੋਂ ਬਾਹਰ ਆਪਣੇ ਪੱਤਰ ਗਰਦਿਆਲ ਸਿੰਘ ਅਤੇ ਨੂੰਹ ਚੇਤਨਾ ਦੇਵੀ ਨੂੰ ਆਪਣੀ ਚੱਲ-ਅਚੱਲ ਜਾਇਦਾਦ ਚੋਂ ਬੇਦਖਲ ਕਰਦੀ ਹਾਂ। ਲੈਣ-ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ। 🕶 ਮੈ, ਮਾਨਪਤੀ ਪਤਨੀ ਸਤਪਾਲ ਵਾਸੀ #300

ਵਾਲਾ ਖਦ ਜ਼ਿੰਮੇਵਾਰ ਹੋਵੇਗਾ।

ਭੱਠਾ[ਂ]ਲਛਮਨ ਦਾਸ ਸ਼ਿਵ ਕਲੋਨੀ ਰਾਜਪੁਰਾ ਤਹਿਸੀਲ ਰਾਜਪੂਰਾ ਜਿਲਾ ਪਟਿਆਲਾ ਨੇ ਆਪਣੇ ਲੜਕੇ ਸ਼ੰਕਰ ਦਾਸ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ। 🕶 ਮੈ, ਗੁਰਮੀਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ

ਪਿੰਡ ਪੰਜੋਲਾ ਜਿਲਾ (ਫਤਿਹਗੜ੍ਹ ਸਾਹਿਬ) ਨੇ ਆਪਣੇ

ਲੜਕੇ ਸੰਦੀਪ ਸਿੰਘ ਤੇ ਨੂੰਹ ਰਸ਼ਪਿੰਦਰ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕ[ੇ] ਆਪਣੀ ਚੱਲ[ਾ] ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾਂ ਨਾਲ ਲੈਣਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ। 🖛 ਮੈ, ਜੋਨ ਸਿੰਘ ਪੁੱਤਰ ਰੋਸਨ ਲਾਲ ਵਾਸੀ ਪਿੰਡ ਕਰਾਲਾ ਸਬ ਤਹਿਸੀਲ ਬਨੂੜ ਜਿਲਾ ਐਸਏਐਸ ਨਗਰ ਮੋਹਾਲੀ ਨੇ ਆਪਣੇ ਲੜਕੇ ਪਰਵਿੰਦਰ ਸਿੰਘ

ਨੂੰਹ ਰੀਤੂ , ਪੋਤੀਆਂ ਸਿਮਰਨ , ਜੈਸਮੀਨ ਤੇ ਜੈਸਿਕਾ, ਪੌਤਾ ਅਸਮਨ ਨੂੰ ਮੇਰੇ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲੂ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖ਼ੁਦ ਜਿੰਮੇਵਾਰ ਹੋਵੇਗਾ। ਵਾ.ਨੰ.6, ਸਰਹਿੰਦ ਤਹਿਸੀਲ ਵਾ ਜਿਲਾ ਫਤਿਹਗੜ ਸਾਹਿਬ ਆਪਣੇ ਪਤੀ ਕਰਨੈਲ ਨਾਲ ਆਪਣੇ ਸਬੰਧ

ਤੋੜਦੀ ਹਾਂ ਇਹ ਮੇਰੇ ਕਹਿਣੇ ਤੋਂ ਬਾਹਰ ਹੈ। ਇਸ

ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ

🖛 ਮੈ. ਬਹਾਦਰ ਸਿੰਘ ਪੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਨੌਗਾਵਾਂ ਤਹਿਸੀਲ ਬੱਸੀ ਪਠਾਣਾ ਜਿਲਾ ਫਤਿਹਗੜ੍ਹ ਸਾਹਿਬ ਨੇ ਆਪਣੇ ਲੜਕੇ ਅਮਨਿੰਦਰ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ 🕶 ਮੈ, ਸੰਤੋਖ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਘਮੰਡਗੜ, ਤਹਿਸੀਲ ਬੱਸੀ ਪਠਾਣਾ, ਜਿਲਾ ਫਤਿਹਗੜ੍ਹ ਸਾਹਿਬ ਨੇ ਆਪਣੀ ਲੜਕੀ ਅਰਸ਼ਪ੍ਰੀਤ ਕੌਰ ਨੂੰ ਕੌਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ ♣ ਮੈ⁻, ਕਾਕਾ ਸਿੰਘ ਪੁੱਤਰ ਸਵ: ਅਰਜਨ ਸਿੰਘ ਵਾਸੀ ਵਾਰਡ ਨੰ: 13 ਨੇੜੇ ਭਜਨ ਆਰਾ ਬਾਂਡਿਆ ਬਸੀ ਬਨੜ ਸਬ-ਤਹਿਸੀਲ ਬਨੜ ਜ਼ਿਲਾ ਐਸਏਐਸ ਨਗਰ ਹਲਫ਼ ਤੋਂ ਬਿਆਨ ਕਰਦਾ ਹਾਂ, ਕਿ ਮੇਰਾ ਲੜਕਾ ਰੂਪਿੰਦਰ ਸਿੰਘ ਅਤੇ ਉਸ ਦੀ ਪਤਨੀ ਕਰਮਜੀਤ ਕੌਰ, ਜੋ ਮੇਰੇ ਕਹਿਣ ਤੋਂ ਬਾਹਰ ਹਨ। ਮੈਂ ਇਨਾਂ ਦੋਵਿਆਂ ਨੂੰ ਆਪਣੀ ਚਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਨਾਂ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ।

ਵਹੀਕਲ ਟਰਾਂਸਫਰ 🕶 ਵਹੀਕਲ ਨੰ. ਪੀਬ10ਐਫਕੇ4621 ਜੋ ਕਿ ਗੁਰਜੀਤ ਸਿੰਘ

ਦੇ ਨਾਮ ਹੈ।ਉਹਨਾਂ ਦੀ ਮੋਤ 08.3.2021 ਨੂੰ ਹੋਣ ਤੋਂ ਬਾਅਦ ਗਗਨਦੀਪ ਕੌਰ ਗਿੱਲ ਪੁੱਤਰੀ ਗੁਰਜੀਤ ਸਿੰਘ ਪਤਨੀ ਰਣਜੋਧ ਸਿੰਘ ਵਾਸੀ ਪਿੰਡ ਦੀਵਾ ਗੰਢਆ, ਤਹਿਸੀਲ ਅਮਲੋਹ ਜਿਲਾ ਫਤਿਹਗੜ੍ਹ ਸਾਹਿਬ, ਨੇ ਇਹ ਵਹੀਕਲ ਆਪਣੇ ਨਾਮ ਕਰਵਾਉਣ ਲਈ ਅਪਲਾਈ ਕੀਤਾ ਹੈ। ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾ ਅੰਦਰ ਆਪਣਾ ਇਤਰਾਜ ਰਜਿਸਟਰ ਅਥਾਰਟੀ ਅਮਲੋਹ ਨੂੰ ਪੇਸ਼ ਕਰੇ। **COURT NOTICE**

IN THE COURT OF

Sh. Akashdeep Singh Malwai

Judicial Magistrate First Class-12, Jalandhar

NEXT DATE:- 17-10-2023 PUBLICATION ISSUED TO: PACIFIC TOWER, POST OFFICE ROAD,

RAKESH MEHRA - DIRECTOR BLUE INFRA PVT LTD H.NO. 547 FORTUNE CITY CHANDIGARH ROAD DISTT LUDHIANA In above titled case, the accused could no be served. It is ordered that accused should appear in person or through counsel on 17-10-2023 at 10.00 a.m. For details logon to

https://highcourtchd.gov.in/?trs=district notice& district=Jalandhar

Jalandhar Dated, this day of 08-08-2023



ਰਜਿ. ਦਫ਼ਤਰ: ਹਾਜੀ ਰਤਨ ਲਿੰਕ ਰੋਡ, ਪੋਸਟ ਬਾਕਸ ਨੰ. 71, ਬਠਿੰਡਾ 151001(ਪੰਜਾਬ) ਫੋਨ 0164-2240163, 2240443, 2211628, ਫੈਕਸ 0164-5003638 Website: www.bcl.ind.in, Email: info@bcl.ind.ir CIN: L24231PB1976PLC003624

ਸ਼ੇਅਰਧਾਰਕਾਂ ਲਈ 47ਵੀਂ ਸਾਲਾਨਾ ਜਨਰਲ ਮੀਟਿੰਗ ਦਾ ਪਬਲਿਕ ਨੋਟਿਸ ਕਾਰਪੋਰੇਟ ਮਾਮਲੇ ਮੰਤਰਾਲੇ ਦੁਆਰਾ ਜਾਰੀ ਸਰਕੁਲਰ ਮਿਤੀ 8 ਅਪ੍ਰੈਲ 2020, 13 ਅਪ੍ਰੈਲ 2020, 5 ਮਈ 2020 ਅਤੇ 28 ਦਸੰਬਰ 2022

('ਐਮਸੀਏ ਸਰਕੂਲਰ') ਅਤੇ ਸਕੁਓਰਿਟੀਜ ਏਕਸਚੇ ਸਾਰਡ ਆਫ ਇੰਡੀਆ ਦੁਆਰਾ ਜਾਰੀ ਸਰਕੂਲਰ ਮਿੱਤੀ 12 ਮਈ 2020, 15 ਜਨਵਰੀ 2021, ਅਤੇ 5 ਜਨਵਰੀ 2023 ('ਸੇਬੀ ਸਰਕੂਲਰਾਂ') ਅਤੇ ਕੰਪਨੀਜ ਐਕਟ 2013 ('ਐਕਟ') ਦੀਆਂ ਤਜਵੀਜਾਂ, ਸੇਬੀ (ਲੀਸਟਿੰਗ ਓਬਲੀਗੇਸ਼ਨ ਐਂਡ ਡੀਸਕਲੌਜਰ ਰਿਕੁਆਰਮੈਂਟਸ) ਰੈਗੁਲੇਸ਼ਨ, 2015 ('ਲਿਸਟਿੰਗ ਰੇਗੁਲੇਸ਼ਨ') ਦੀ ਪਾਲਣਾ ਕਰਦੇ ਹੋਏ ਬੀਸੀਐਲ ਇੰਡਸਟਰੀਜ ਲਿਮ. ('ਕੈਪਨੀ') ਦੀ 47ਵੀਂ ਸਾਲਾ-ਨਾ ਜਨਰਲ ਮੀਟਿੰਗ (ਏਜੀਐਮ) ਮੰਗਲਵਾਰ 26 ਸਤੰਬਰ 2023 ਨੂੰ ਸਾਮ 3:00 ਵਜੇ ਵੀਡੀਓ ਕਾਨਫਰੇਸਿੰਗ ('ਵੀਸੀ')/ਹੋਰ ਆਡੀਓ ਵੀਜ਼ੁਅਲ ਮਾਧੀਅਮ ('ਓਏਵੀਐਮ') ਰਾਹੀਂ ਬਿਨਾਂ ਮੈਂਬਰਾਂ ਦੇ ਇੱਕ ਸਾਝੇ ਸਥਾਨ 'ਤੇ ਡੌਤਿਕ ਇਕਤਰਤਾ ਦੇ ਏਜੀਐਮ ਦੇ ਨੋਟਿਸ ਵਿੱਚ ਦਰਸਾਏ ਕਾਰੋਬਾਰ ਦੀ⁻ਨਜ਼ਰਸਾਹਨੀ ਲਈ ਮਿਥੀ ਗਈ ਹੈ। ਮੈਂਬਰਾਂ ਨੂੰ ਈ ਵੋਟਿੰਗ ਦੀ ਸਵਿਧਾ ਪਦਾਨ ਕੀਤੀ ਜਾਵੇਗੀ ਅਤੇ ਉਨਾਂ ਕੋਲ ਏਜੀਐਮ ਤੋਂ ਪਹਿਲਾਂ ਜਾਂ ਦੌਰਾਨ ਵੋਟ ਪਾਉਣ ਦਾ ਵਿਕਲਪ ਹੋਵੇਗਾ। ਸ਼ੇਅਰਧਾਰਕਾਂ ਜਿਨਾਂ ਕੋਲ ਭੌਤਿਕ ਜਾਂ ਡੀਮੈਟਰਾਲਾਇਜਡ ਰੂਪ ਵਿਚ ਸ਼ੇਅਰ ਹਨ ਲਈ ਹਾਜਰ ਹੋਣ ਅਤੇ ਵੋਟ ਪਾਉਣ (ਏਜੀਐਮ ਵਿਖੇ ਈ-ਵੋਟਿੰਗ

ਸਾਲਾਨਾ ਰਿਪੋਰਟ ਦਾ ਡਿਸਪੈਚ ਐਮਸੀਏ ਸਰਕੁਲਰਾਂ ਅਤੇ ਸੇਬੀ ਸਰਕੁਲਰਾਂ ਮੁਤਾਬਕ ਏਜੀਐਮ ਦਾ ਨੋਟਿਸ ਸਮੇਤ ਸਾਲਾਨਾ ਰਿਪੋਰਟ 2022-23 ਸਿਰਫ ਇਲੈਕਟ੍ਰਾਨਿਕ ਮੋਡ ਰਾਹੀਂ ਉਨ੍ਹਾਂ ਮੈਂਬਰਾਂ ਨੂੰ ਜਿਨ੍ਹਾਂ ਦੇ ਈ-ਮੇਲੂ ਪਤੇ ਕੈਪਨੀ/ਡਿਜਜਟਰੀਆਂ ਕੋਲ ਰਜਿਸਟਰਡ ਹਨ, ਨੂੰ ਭੇਜਿਆ ਜਾਵੇਗਾ। ਮੈਂਬਰ ਕ੍ਰਿਪਾ ਨੌਟ ਕਰਨ ਕਿ ਏਜੀਐਮ ਦਾ ਨੌਟਿਸ ਸਮੇਤ ਸਾਲਾਨਾ ਰਿਪੋਰਟ ਕੈਪਨੀ ਦੀ ਵੈੱਬਸਾਈਟ www.bcl.ind.in, ਸਟਾਕ ਐਕਸਚੇਂਜ ਦੀਆਂ ਵੈਬਸਾਈਟਾਂ www.bseindia.com ਅਤੇ www.nseindia.com 'ਤੇ ਵੀ ਉਪਲਬਧ ਹੋਣਗੇ।

ਅਤੇ ਰਿਮੋਟ ਈ-ਵੋਟਿੰਗ ਦੋਵੇਂ) ਦੀ ਪ੍ਰਕਿਰਿਆ ਏਜੀਐਮ[ਾ] ਦੇ ਨੌਟਿਸ ਵਿਖੇ ਦਰਸਾਈ ਗਈ ਹੈ।

ਈਮੇਲ ਪਤੇ ਰਜਿਸਟਰਡ/ਅਪਡੇਟ ਕਰਨ ਦਾ ਤਰੀਕਾ ਇਲਕਟਰਾਲਿਕ ਮਾਧਿਅਮ (ਈਮੇਲ) ਰਾਹੀਂ ਏਜੀਐਮ ਦਾ ਨੋਟਿਸ ਅਤੇ ਸਾਲਾਨਾ ਰਿਪੋਰਟ ਪ੍ਰਾਪਤ ਕਰਨ ਲਈ ਸ਼ੇਅਰਧਾਰਕ ਜਿਨਾਂ ਕੋਲ ਭੌਤਿਕ ਰੂਪ ਵਿੱਚ ਸ਼ੇਅਰ ਹਨ ਅਤੇ ਜਿਨ੍ਹਾਂ ਆਪਣਾ ਈਮੇਲ ਪਤਾ ਕੰਪਨੀ ਕੋਲ ਰਜਿਸਟਰ/ਅਪਡੇਟ ਨਹੀਂ ਕੀਤਾ ਹੈ ਅਤੇ ਆਪਣਾ ਈ ਮੇਲ ਪਤਾ ਰਜਿਸਟਰ/ਅਪਡੇਟ ਕਰਵਾਉਣਾ ਚਾਹੁੰਦੇ ਹਨ ਉਹ ਸਾਡੇ ਰਜਿਸਟਰਾਰ ਤੇ ਸੇਅਰ ਟਰਾਂਸਫਰ ਏਜੰਟ (ਆਰ.ਟੀ.ਏ.), ਲਿੰਕ ਇਨਟਾਈਮ ਇੰਡੀਆ ਪਾਈਵੇਟ ਲਿਮਟਿਡ ਨੂੰ delhi@linkintīme.co.in 'ਤੇ ਸੰਪਰਕ ਕਰ ਸਕਦੇ ਹਨ। ਸ਼ੇਅਰਧਾਰਕ ਜਿਨਾ ਕੋਲ ਡੀਮੈਟਰੀਅਲਾਈਜ਼ਡ ਰੂਪ ਵਿਚ ਸ਼ੇਅਰ ਹੰਨ ਉਹ ਆਪਣਾ ਈ ਮੇਲ ਪਤਾ ਰਜਿਸਟਰ/ਅਪਡੇਟ ਕਰਨਵਾਉਣ ਲਈ ਆਪਣੇ ਡਿਪਾਜ਼ਟਰੀ ਭਾਗੀਦਾਰ ('ਡੀਪੀ') ਨਾਲ ਸੰਪਰਕ ਕਰ ਸਕਦੇ ਹਨ।

ਮੈਂਬਰਾਂ ਕ੍ਰਿਪਾ ਨੌਟ ਕਰਨ ਕਿ ਮਿਤੀ 31 ਮਾਰਚ 2023 ਨੂੰ ਖਤਮ ਹੋਏ ਵਿਤੀ ਸਾਲ ਲਈ ਬੋਰਡ ਆਫ ਡਾਇਰੈਕਟਰਾਂ ਨੇ ਪ੍ਤੀ ਸ਼ੇਅਰ ਰੁ. 5/-ਦੇ ਲਾਭਐਂਸ਼ ਦੀ ਤਜਵੀਜ ਕੀਤੀ ਹੈ ਜੋ ਏਜੀਐਮ ਵਿਖੇ ਸ਼ੇਅਰਧਾਰਕਾਂ ਦੀ ਮੰਜੂਰੀ ਦਾ ਵਿਸਾ ਹੈ। ਜੇਕਰ ਮਜੂਰ ਕੀਤਾ ਜਾਂਦਾ ਹੈ ਤਾਂ ਇਸ ਦਾ ਭੁਗਤਾਨ ਮਿਤੀ 25 ਅਕਤੂਬਰ 2023 ਨੂੰ ਜਾਂ ਇਸ ਤੋਂ ਪਹਿਲਾਂ ਕੀਤਾ ਜਾਵੇਗਾ। ਲਾਭਅੰਸ਼ 'ਤੇ ਟੈਕਸ

ਮੈਂਬਰਾਂ ਨੂੰ ਇਹ ਵੀ ਨੋਟ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਕਿ ਇਨਕਮ ਟੈਕਸ ਐਕਟ 1961 ਮੁਤਾਬਕ ਲਾਭਅੰਸ਼ ਦੀ ਆਮਦਨ ਸ਼ੇਅਰਧਾਰਕਾਂ ਲਈ ਟੈਕਸਯੋਗ ਹੈ ਅਤੇ ਕੰਪਨੀ ਦੁਆਰਾ ਨਿਰਧਾਰਤ ਦਰਾਂ 'ਤੇ ਅਦਾ ਕੀਤੇ ਗਏ ਲਾਭਅੰਸ 'ਤੇ ਟੈਕਸ ਐਟ ਸੋਰਸ ('ਟੀਡੀਐਸ') ਕਟਿਆ ਜਾਵੇਗਾ। ਇਸ ਤੋਂ ਇਲਾਵਾ ਲਾਭਅੰਸ 'ਤੇ ਟੀਡੀਐਸ ਅਤੇ ਟੈਕਸ ਫਾਰਮ ਭਰਨ ਦੀ ਪ੍ਰਕਿਰਿਆ ਕੰਪਨੀ 'ਤੇ ਵੈਬਸਾਈਟ 'ਤੇ ਊਪਲਬਧ ਹੈ। ਬੈਂਕ ਖਾਤੇ ਦੇ ਵੇਰਵੇ ਰਜਿਸਟਰ ∕ਅਪਡੇਟ ਕਰਵਾਉਣ ਦਾ ਤਰੀਕਾ ਮੈਬਰ ਜਿਨਾ ਕੋਲ ਭੋਤਿਕ ਰੂਪ ਵਿਚ ਸ਼ੇਅਰ ਹਨ ਅਤੇ ਸਿਧੇ ਆਪਣੇ ਖਾਤੇ ਵਿਖੇ ਲਾਭਅੰਸ ਦੇ ਰਕਮ ਦੀ ਪ੍ਰਾਪਤੀ ਲਈ ਆਪਣੇ ਬੈਂਕ ਖਾਤੇ ਦੇ ਵੇਰਵੇ

ਹੁਣ ਤੱਕ ਰਜਿਸਟਰ/ਅਪਡੇਂਟ ਨਹੀ ਕਰਵਾਏ ਹਨ ਨੂੰ ਬੇਨਤੀ ਹੈ ਕਿ ਉਹ ਆਪਣੀ ਕੇਵਾਈਸੀ ਅਤੇ ਬੈਕ ਖਾਤੇ ਦੇ ਵੇਰਵੇ ਫਾਰਮ ਆਈਐਸਆਰ- $_{1}^{-1}$, ਆਈਐਸਆਰ–2, ਅਤੇ ਐਸਐਚ– $_{1}$ 3 ਸਮੇਤ ਸਹਾਇਕ ਦਸਤਾਵੇਜਾਂ ਦੇ ਸਾਡੇ ਆਰਟੀਏ ਜੋ ਕਿ ਲਿੰਕ ਇਨਟਾਈਮ ਇੰਡੀਆ ਪਾਈਵੇਟ ਲਿਮਟਿਡ, ਸ, ਆਦਸ਼ਾਮਾ 2, ਅਤੇ ਅਸਲੇ ਪਾਸ਼ਟ ਨੇ ਐਨਐਚ-2, ਐਲਐਸਸੀ, ਸੀ-1 ਬਲਾਕ, ਨੇੜੇ ਸਾਵਿਤਰੀ ਮਾਰਕੀਟ ਜਨਕਪੁਰੀ, ਨਵੀਂ ਦਿਲੀ 110058 ਕੋਲ ਜਮਾਂ ਕਰਵਾਉਣ। ਫਾਰਮ ਕੰਪਨੀ ਦੀ ਵੈਬਸਾਈਟ 'ਤੇ ਉਪਬਲਧ ਹਨ। ਮੈਂਬਰ ਜਿਨਾ ਕੋਲ ਡਿਮੈਟਰਾਲਾਈਜਡ ਰੂਪ ਵਿਚ ਸ਼ੇਅਰ ਹਨ ਆਪਣੇ ਬੈਂਕ ਖਾਤੇ ਦਾ ਵੇਰਵਾ ਆਪਣੇ ਸਬੰਧਤ ਡੀਪੀ ਕੋਲ ਰਜਿਸਟਰਡ/ਅਪਡੇਟ ਕਰਵਾਉਣ। ਸ਼ੇਅਰਾਂ ਦੀ ਲਾਜ਼ਮੀ ਡੀਮੈਟਰੀਅਲਾਈਜ਼ੇਸ਼ਨ ਕੈਪਨੀ ਦੇ ਸ਼ੇਅਰ ਲਾਜਮੀ ਤੌਰ 'ਤੇ ਸਿਰਫ ਡੀਮੈਟ ਮਾਧਿਅਮ ਵਿਖ ਹੀ ਵਪਾਰਯੋਗ ਹਨ। ਸੇਅਰਧਾਰਕ ਜਿਨਾਂ ਕੋਲ ਭੋਤਿਕ ਰੂਪ ਵਿਚ ਸ਼ੇਅਰ ਹਨ ਨੂੰ ਆਪਣੇ ਸ਼ੇਅਰ ਡੀਮੈਟਰਾਲਾਈਜਡ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।

ਕਿਸੇ ਵੀ ਜਾਣਕਾਰੀ ਲਈ ਤੁਸੀਂ ਸਾਡੇ ਆਰਟੀਏ ਨੂੰ delhi@linkintime.co.in 'ਤੇ ਜਾਂ ਕੰਪਨੀ ਨੂੰ cs_bcl@mittalgroup.co 'ਤੇ ਸੰਪਰਕ ਕਰ ਸਕਦੇ ਹੋ। ਲਈ ਬੀਸੀਐਲ ਇਡਸਟਰੀਜ਼ ਲਿਮਟਿਡ ਸਥਾਨ: ਬਠਿੰਡਾ (ਪੀਬੀ)

ਅਜੀਤ ਕਮਾਰ ਠਾਕਰ ਕੰਪਨੀ ਸਕੱਤਰ

ਨਾਂ ਬਦਲੀ

 ਮੈੱ: ਸਵੀਨਾ ਦੇਵੀ ਪਤਨੀ ਕਿਸ਼ਨ ਲਾਲ ਵਾਸੀ **ਕਾ** ਮੈ⁺. ਬਲਵਿੰਦਰ ਕੌਰ ਪਤਨੀ ਸੇਵਾ ਸਿੰਘ ਵਾਸੀ #293, ਸੈਣੀ ਵਿਹਾਰ, ਬਲਟਾਨਾ, ਐਸਏਐਸ ਗਰ, ਮੋਹਾਲੀ, ਮੌਜੂਦਾ ਪਤਾ : ਮਕਾਨ ਨੂੰ 21-੍ਰ ਢਕੋਲੀ, ਕਿਸ਼ਨ ਪੂਰਾ, ਲੇਕ ਵਿਉ, ਜੀਰਕਪੂਰ ਪੀਬੀ) ਨੇ ਆਪਣਾ ਨਾਮ ਸਵੀਨਾ ਦੇਵੀ ਤੋਂ ਦਿਲ ਕੇ ਸ਼ਾਲੂ ਰੱਖ ਲਿਆ ਹੈ। r ਮੈਂ, ਮੁਹੰਮਦ ਸਿਰਾਜ ਮਲਿਕ (Mohd. Seraj Malik) ਪੱਤਰ ਨਿਆਜ ਮਹੰਮਦ, ਸਰਹੰਦੀ ਗੇਟ ਦੇ ਬਾਹਰ, ਮਾਲੇਰਕੋਟਲਾ ਤਹਿਸੀਲ ਅਤੇ ਜ਼ਿਲ੍ਹਾ

ਰੱਖ ਲਿਆ ਹੈ। r ਮੈਂ, ਨਰਿੰਦਰ ਸਿੰਘ ਕਲਸੀ ਪੁੱਤਰ ਪਿਆਰਾ ਸਿੰਘ ਵਾਸੀ ਮਕਾਨ ਨੰ: 118, ਜੰਡਾ ਵਾਲਾ ਰੋਡ, ਬਰਨਾਲਾ ਜ਼ਿਲ੍ਹਾ ਵਾ ਤਹਿਸੀਲ ਬਰਨਾਲਾ ਨੇ ਾਪਣਾ ਨਾਮ ਬੰਦਲਕੇ ਨਰਿੰਦਰ ਸਿੰਘ ਰੱਖ ਲਿਆ

ਮਲੇਰਕੋਟਲਾ ਨੇ ਆਪਣਾ ਨਾਂ ਬਦਲਕੇ ਮੁਹ<mark>ੰ</mark>ਮਦ

ਸਿਰਾਜ ਮਲਿਕ (Mohammad Seraj Malik)

 ਮੈਂ. ਜਸਪੀਤ ਕੌਰ ਸ਼ੋਕਰ ਪਤਨੀ ਜੋਰਾਵਰ ਸਿੰਘ ਵਾਸੀ ਪਿੰਡ ਬੁਲੇਪੁਰ, ਤਹਿਸੀਲ ਖੰਨਾ (ਲੁਧਿਆਣਾ) ਨੇ ਆਪਣਾ ਨਾਮ ਬਦਲਕੇ ਜਸਪੀਤ ਕੌਰ ਰੱਖ ਲਿਆ ♣ ਮੈ, ਰਾਜਵੀਰ ਸਿੰਘ ਪੁੱਤਰ ਸੁਰੇਸ਼ ਸਿੰਘ ਵਾਸੀ

ਨੇ ਆਪਣਾ ਨਾਮ ਬਦਲ ਕੇ ਰਾਜਵੀਰ ਸਿੰਘ ਯਾਦਵ ਤੋਂ ਬਦਲਕੇ ਰਾਜਵੀਰ ਸਿੰਘ ਰੱਖ ਲਿਆ ਹੈ। · ਮੈਂ, ਤੇਜਪਾਲ ਪੁੱਤਰ ਕਪਿਲ ਦੇਵ ਵਾਸੀ ਸਰਹਿੰਦ ਜ਼ਿਲਾ ਫਤਿਹਗੜ ਸਾਹਿਬ ਨੇ ਆਪਣਾ ਨਾਮ ਤੇਜ ਨਰੈਣ ਯਾਦਵ ਤੋਂ ਬਦਲ ਕੇ ਤੇਜਪਾਲ

ਗੁਰੂ ਨਾਨਕ ਕਲੌਨੀ-2, ਚੌਲਟਾ ਰੋਡ ਬਡਾਲੀ ਖਰੜ

ਤਹਿਸੀਲ ਖਰੜ ਜ਼ਿਲਾ ਐਸ.ਏ.ਐਸ ਨਗਰ ਮੋਹਾਲੀ

ਰੱਖ ਲਿਆ ਹੈ। ਮੈਂ. ਸਮਨ ਮਿੱਤਲ ਪਤਨੀ ਅਸ਼ੋਕ ਕਮਾਰ ਵਾਸੀ ਕੋਠੀ ਨੰਬਰ 283 ਸੈਕਟਰ 79 ਮੁਹਾਲੀ ਸੋਹਾਣਾ। ਨੇ ਮਾਪਣਾ ਨਾਮ ਸੁਮਨ ਤੋਂ ਬਦਲ ਕੇ ਸੁਮਨ ਮਿੱਤਲ ਰੱਖ ਲਿਆ ਹੈ।

🕶 ਮੈਂ, Tersam Singh ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਧਨੋਰੀ ਤਹਿਸੀਲ ਸਮਾਣਾ ਜਿਲ੍ਹਾ ਪਟਿਆਲਾ ਨੇ ਆਪਣਾ ਨਾਂ ਬਦਲ ਕੇ Tarsem Singh ਰੱਖ ਲਿਆ ਹੈ। · ਮੈਂ, ਵਿਨੋਦ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਮਕਾਨ ਨੰਬਰ 1110 ਸੋਢੀਆਂ ਵਾਲੀ ਗਲੀ ਪਿੱਛੇ

ਾਦਲ ਕੇ ਨਿਪੁੰਨ ਕ[ੱ]ਕੜ ਰੱਖ ਲਿਆ ਹੈ। 🕶 ਮੈ, ਗੁਰਪ੍ਰੀਤ ਸਿੰਘ ਭੰਗੂ ਪੁੱਤਰ ਅਮਰਜੀਤ ਸਿੰਘ ਭੰਗ ਵਾਸੀ ਪਿੰਡ ਮੰਡੋਲੀ, ਤਹਿਸੀਲ ਰਾਜਪਰਾ ਜਲਾ ਪੁਟਿਆਲਾ ਨੇ ਆਪਣਾ ਨਾਮ ਬਦਲ ਕੇ ਗੁਰਪੀਤ ਸਿੰਘ ਰੱਖ ਲਿਆ ਹੈ। r I, Sukhvinder Singh S/O Balkar

Singh R/O Village Sherpur PO

Mansoorpur Tehsil Mukerian Distt

Hoshiarpur have changed my name

to Sukhwinder Singh.

ਮਾਲਵਾ ਸਿਨੇਮਾ ਛੋਟੀ ਬਾਰਾਂਦਰੀ ਪਟਿਆਲਾ ਨੇ

ਮਾਪਣੇ ਨਾਬਾਲਗ ਪੁੱਤਰ ਦਾ ਨਾਮ ਨਿਪੁੰਨ ਤੋ

I, Baljeet Kaur W/o Malook Singh R/o VPO Dhardeo,Tehsil Baba Bakala, Distt Amritsar, Have changed my name from Baljeet Kaur o Baljit kaur. ਮੋਟਰ ਕੁਨੋਕਸ਼ਨ

ਨੰ.3007729739, 12.5 ਬੀਐਚਪੀ. ਜੋਕਿ ਬੋਹੜ ਸਿੰਘ ਪੱਤਰ ਦਰਸ਼ਨ ਸਿੰਘ ਵਾਸੀ ਸ਼ਾਹ ਵਾਲਾ ਰੋਡ ਜੀਰਾ ਤਹਿਸੀਲ -ਜੀਰਾ ਜਿਲਾ ਫਿਰੋਜਪੁਰ ਦੇ ਨਾਮ ਹੈ ਹੁਣ ਇਹ ਖਾਤਾ ਭੂਪਿੰਦਰ ਕੌਰ ਪਤਨੀ ਗਰਅਵਤਾਰ ਸਿੰਘ ਵਾਸੀ ਸ਼ਾਹ ਵਾਲਾ ਰੋਫ ਤਹਿਸੀਲ ਜੀਰਾ ਜਿਲਾ ਫਿਰੋਜਪੁਰ ਦੇ ਨਾਮ ਹੋਣ ਜਾ ਰਹੀ ਹੈ। ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾ ਅੰਦਰ

ਕਿਰਪਾਲ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਰਈਆ ਤਹਿਸੀਲ ਬਾਬਾ ਬਕਾਲਾ (ਅੰਮਿਤਸਰ) ਦੇ ਨਾਮ ਪਿੰਡ ਢੋਟੀਆਂ ਜਲਾ ਤਰਨਤਾਰਨ ਵਿਖੇ ਚਲਦਾ। ਉਕਤ ਕਨੈਕਸ਼ਨ ਕਸਮੀਰ ਸਿੰਘ ਪੁੱਤਰ ਗੁਰਬਖਸ ਸਿੰਘ ਵਾਸੀ ਖਡੂਰ ਸਾਹਿਬ ਤਹਿਸੀਲ ਖਡੂਰ ਸਾਹਿਬ[ਂ] ਦੇ ਨਾਮ ਕੀਤਾ ਜਾ ਰਿਹਾ ਹੈ ਜੇਕਰ ਕਿਸੇ ਨੂੰ ਇੰਤਰਾਜ ਹੋਵੇ ਤਾਂ 15 ਦਿਨਾਂ ਅੰਦਰ ਸਬੰਧਤ ਐਸ ਡੀ ਓ ਪਾਵਰਕਾਮ ਨਾਲ ਰਾਬਤਾ ਕਰੇ।

COURT NOTICE

ਆਪਣਾ ਇਤਰਾਜ ਸਬੰਧਤ ਮਹਿਕਮੇ ਪਾਸ ਦਰਜ ਕਰੇ।

r ਟਿਊਬਵੈੱਲ ਕੁਨੈਕਸ਼ਨ ਖਾਤਾ ਨੰਬਰ AP19-1490 ਜੋ

(SUCCESION CASE) IN THE COURT OF Aashish Saldi **Additional Civil Judge** (Senior Division) Amritsa

Avenue, Ajnala Read, Amritsar & Others **GENERAL PUBLIC** CNR No. PBA502-003236-2023 Next Date 18-09-2023 Petition U/S 372 of Indian Succession Act

for grant of Succession Certificate in favour of applicants with respect to the estates of deceased Navpreet Singh @ Navpreet Singh Dhillon who died on 20/05/2023. NOTICE TO: General Public

respondent(s) could not be served. It is ordered that defendant(s)/respondent(s) should appear in person or through counsel o 18-09-2023 at 10a.m. For details logon to

In above titled case, the defendant(s)/

https://highcourtchd.gov.in/? trs=district notice& district=Amritsar **Additional Civil Judge** (Senior Division) Amritsar Dated, this day of 16-08-2023

PARAMJIT SINGH Harpreet Kaur aged 39 years widow o Navpreet Singh @ Navpreet Singh ۷s Dhillon, C/O 74-D, Guru Amar Dass

BLUE LIFE INFRA PVT. LTD. CNR NO. PBJL03-003604-2021

BLUE LIFE INFRA PVT LTD. NEAR KAY JAY FORGINGS, C-20, PHASE-V, FOCAL POINT, LUDHIANA THROUGH ITS DIRECTOR RAKESH MEHRA

Judicial Magistrate First Class-12